

ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ਼ਾਸੁ ਪ੍ਰਭ ਧਾਰਿਆ ॥ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ॥੨॥੧੬॥ ਧਨਾਸਰੀ ਮਹਲਾ ੫ ॥ ਮੇਰਾ ਲਾਗੈ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥ ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥ ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥ ਨਿਰਭਉ ਭਏ ਸਦਾ ਸੁਖ ਮਾਣੈ ਨਾਨਕ ਹਰਿ ਗੁਣ ਗਾਇ ॥੨॥੧੭॥ ਧਨਾਸਿਰੀ ਮਹਲਾ ੫ ॥ ਅਉਖਧ ਤੇਰੇ ਨਾਮੁ ਦਇਆਲ ॥ ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥ ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥ ਬੋਧਨ ਕਾਟਿ ਲੇਹੁ ਅਪੁਨੈ ਕਰਿ ਕਬਹੂ ਨ ਆਵਹੁ ਹਾਰਿ ॥੧॥ ਤੇਰੀ ਸਰਨਿ ਪਇਆ ਹਉ ਜੀਵਾਂ ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥ ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥੨॥੧੮॥

ਰਾਗੁ ਧਨਾਸਰੀ ਮਹਲਾ ੫  
ੴ ਸਤਿਗੁਰ ਪ੍ਰਸਾਦਿ ॥  
ਹਾ ਹਾ ਪ੍ਰਭ ਰਾਖਿ ਲੇਹੁ ॥ ਹੋਮ ਤੇ ਕਿਛੁ ਨ ਹੋਇ ਮੇਰੇ ਸੁਆਮੀ ਕਰਿ ਕਿਰਪਾ ਅਪੁਨਾ ਨਾਮੁ ਦੋਹੁ ॥੧॥ ਰਹਾਉ ॥ ਅਗਨਿ ਕੁਟੰਬ ਸਾਗਰ ਸੰਸਾਰ ॥ ਭਰਮ ਮੋਹ ਅਗਿਆਨ ਅੰਧਾਰ ॥੧॥ ਉਚ ਨੀਚ ਸੁਖ ਦੁਖ ॥ ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥ ਮਨਿ ਬਾਸਨਾ ਰਚਿ ਬਿਖੈ ਬਿਆਪਿ ॥ ਪੰਚ ਦੂਤ ਸੰਗਿ ਮਹਾ ਅਸਾਧ ॥੩॥ ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥ ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥ ਧਨਾਸਰੀ ਮਹਲਾ ੫ ॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੁਝੈ ਇਹੁ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਆਦਿ ਅੰਤਿ ਦਇਆਲ ਪੁਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚ-ਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅਧਾਰੁ ॥੩॥ ਚਰਨ ਕਮਲ ਅਧਾਰੁ ਜਨ

ਕਾ ਰਾਸਿ ਪੁੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸੁਮਝਾਇਆ ॥ ਆਨ ਸਗਲ ਬਿਧਿ ਕਾਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੁਰਨ ਪਰਮੇਸੁਰ ਬਿਨਸੈ ਸਗਲ ਜੰਜਾਲ ॥ ਰਹ-ਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੈ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥

Página 675

a-ukjaDh manṭar mul man eke man bisvas parabh Dhari-a. charan ren ba<sup>N</sup>chhe niṭ Nanak punah punah balijari-a. ॥2॥16॥ Dhanasri mehla 5. mera lago ram si-o heṭ. satgur mera sada saja-i yin dukj ka kati-a keṭ. ॥1॥ raja-o. hath de-e rakji-o apuna kar birtha sagal mita-i. nindak ke mukj kale kine yan ka ap saja-i. ॥1॥ sacha sajib jo-a rakjvala rakj li-e kanth la-e. nirbha-o bha-e sada sukj mane Nanak jar gun ga-e. ॥2॥17॥ Dhanasiri mehla 5. a-ukjaDh tero nam da-i-al. mohi aṭur teri gaṭ naji yani tu<sup>N</sup> ap karaji partipal. ॥1॥ raja-o. Dhar anugraju su-ami mere duṭi-a bha-o nivar. banDhan kat lejo apune kar kabhu na avah jar. ॥1॥ teri saran pa-i-a ja-o yiva<sup>N</sup> tu<sup>N</sup> samrath purakj mijarvan. ath pajar parabh ka-o araDhi Nanak sad kurban. ॥2॥18॥ rag Dhanasri mehla 5 ik-o<sup>N</sup>kar satgur parsad. ha ja parabh rakj lejo. ham te kichhu na jo-e mere savami kar kirpa apuna nam de. ॥1॥ raja-o. agan kutamb sagar sansar. bharam moh agi-an anDhar. ॥1॥ uch nich sukj dukj. Dharapas naji tarisna bhukj. ॥2॥ man basna rach bikje bi-aDh. panch duṭ sang maja asaDh. ॥3॥ yi-a yajan paran Dhan tera. Nanak yan sada jar nera. ॥4॥1॥19॥ Dhanasri mehla 5. din darad nivar thakur rakje yan ki ap. taran taran jar niDh dukj na sake bi-ap. ॥1॥ saDhu sang bheaju gupal. an sanyam kichh na suyhe ih yaṭan kat kal kal. raja-o. ad ant da-i-al puran tis bina naji ko-e. yanam maran nivar jar yap simar su-ami so-e. ॥2॥ bed simrit kathe sasat bhagaṭ karaji bichar. mukat pa-i-e saDhsangat binas ya-e anDhar. ॥3॥ charan kamal aDhar yan ka ras punyi ek.

Página 676

tan man diban sacha Nanak ki parabh tek. ॥4॥2॥20॥ Dhanasri mehla 5. firat firat bhete yan saDhu pure gur samyha-i-a. an sagal biDh ka<sup>N</sup>m na ave jar jar nam Dhi-a-i-a. ॥1॥ ta te mohi Dhari ot gopal. saran pari-o puran parnesur binse sagal yanyal. raja-o. surag mirat pa-i-al bhu mandal sagal bi-ape ma-e. yi-a uDharan sabh kul taran jar jar nam Dhi-a-e. ॥2॥ Nanak nam niranyan ga-i-e pa-i-e sarab niDhana. kar kirpa yis de-e su-ami birle kaju yana. ॥3॥3॥21॥

El *Mul Mantra*, el Mantra Raíz, es la única cura para las maldades a las que vivo aferrado, ahora la Fe en Dios se ha instalado en mi ser. *Nanak* sólo busca el Polvo de los Pies del Señor y una y otra vez, ofrece su Ser en sacrificio a Él. (2-16)

**Dhanasri, Mejl Guru Aryan, Quinto Canal Divino.**

Ahora amo a mi Señor. El *Guru* Verdadero es siempre mi Refugio y Él ha bajado del mástil la bandera del dolor. (1-Pausa)

Él me ha protegido con Sus Manos y ha destruido todas mis penas. Ha oscurecido los semblantes de mis calumniadores, se ha vuelto Amigo mío, de mí, que soy Su Sirviente. (1) El Señor Verdadero se ha vuelto mi Refugio y me ha protegido, llevándome a Su Pecho. Y estando sin ningún miedo, ahora gozo del Eterno Estado de Éxtasis y entono para siempre las Alabanzas de mi Señor. (2-17)

**Dhanasri, Mejl Guru Aryan, Quinto Canal Divino.**

Oh Señor Bondadoso, Tu Nombre es la panacea. Pobre de mí, no puedo imaginar Tu Verdadero Valor, y eso que Tú me has mantenido siempre en todo. (1-Pausa) Oh Maestro, Ten Compasión de mí y calma mi idea de dualidad, desata mis amarras y hazme Tuyo, para que así no pierda la batalla de la vida. (1) Buscando Tu Refugio, yo vivo, Tu eres la Persona Todo Poderosa, la más Benevolente y Bondadosa. *Nanak* Te contempla a Ti noche y día, y ofrece su ser siempre en sacrificio a Ti. (2-18)

**Un Dios Creador del Universo, por la Gracia del Verdadero Guru**

**Rag Dhanasri, Mejl Guru Aryan, Quinto Canal Divino.**

Sálvame, oh, sálvame Dios mío, pues no puedo hacer nada sin Ti, Ten Compasión y bendíceme con Tu Nombre. (1-Pausa)

El mundo y la familia son un mar de fuego, y mal guiado y engañado por la ignorancia, la duda y el apego, uno vive envuelto en la total oscuridad. (1) Primero arriba, después abajo, ahora en el placer, ahora en el dolor, las hambres de uno no se satisfacen nunca. (2)

Mi mente está repleta de deseos y de maldades viciosas, y los cinco enemigos que siempre me acompañan en mi interior no son contenidos con nada. (3) Oh Dios, mi vida, mi Alma y mis riquezas son todas Tuyas, pues yo sé que Tu estás cerca, muy cerca de mí. (4-1-19)

**Dhanasri, Mejl Guru Aryan, Quinto Canal Divino.**

El Señor destruye el dolor del pobre, y salva siempre el honor de aquellos que se declaran Sus Esclavos. Sí, Él los lleva a través, pues Él es el Tesoro de Virtud y el dolor no se le puede acercar. (1) Mejor contempla a tu Dios, en la Sociedad de los Santos, pues en verdad no logro ver ninguna otra forma en que las amarras en la Era de *Kali Yug*, la Era de la oscuridad de la conciencia, puedan ser abolidas. Tanto en el principio, como en el final, el Señor es nuestro Único Maestro Bondadoso. Mejor contempla siempre a tu Señor para que tus idas y venidas lleguen a su fin. (2)

Los *Vedas*, los *Shastras*, los *Smritis*, y todos los Devotos de Dios, habitan en Él, pero uno será emancipado sólo a través de la Sociedad de los Santos y así la oscuridad será disipada. (3) Los Pies de Loto del Señor son el Soporte de los Humildes Sirvientes y es el único capital e inversión que poseen. **P. 676.**

El Señor Verdadero es la Fuerza, Honor y Soporte de *Nanak*, es Su Única Protección. (4-2-20)

**Dhanasri, Mejl Guru Aryan, Quinto Canal Divino.**

Después de una gran búsqueda, me encontré con el Santo *Guru*, y él me enseñó que nada en verdad sirve, excepto el Nombre del Señor. (1)

Ahora me apoyo sólo en el Único Dios, sí, busco ahora el Refugio de mi Señor Perfecto y soy liberado de todas mis amaras y relaciones. (Pausa)

La *Maya* se ha impregnado en los cielos, en el mundo mortal y en los bajos mundos, y sólo será salvado aquél que contemple el Nombre del Señor. (2)

Dice *Nanak*, si uno canta el Nombre del Inmaculado Señor, uno será bendecido con todos los Tesoros; pero extraordinario es aquél que conoce el Misterio del Nombre, a través de la Compasión del Señor. (3-3-21)

ਧਨਾਸਰੀ ਮਹਲਾ ੫ ਘਰੁ ੨ ਚਉਪਦ  
ੴ ਸਤਿਗੁਰ ਪ੍ਰਸਾਦਿ ॥

ਛੋਡਿ ਜਾਹਿ ਸੇ ਕਰਹਿ ਪਰਾਲ ॥ ਕਾਮਿ ਨ ਆਵਹਿ  
ਸੇ ਜੰਜਾਲ ॥ ਸੰਗਿ ਨ ਚਾਲਹਿ ਤਿਨ ਸਿਉ ਹੀਤ ॥ ਜੋ  
ਬੈਰਾਈ ਸੇਈ ਮੀਤ ॥੧॥ ਐਸੇ ਭਰਮਿ ਭੁਲੇ ਸੰਸਾਰਾ  
॥ ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ ਸਾਚੁ  
ਧਰਮੁ ਨਹੀ ਭਾਵੈ ਡੀਠਾ ॥ ਝੂਠ ਧੋਹ ਸਿਉ ਰਚਿਓ  
ਮੀਠਾ ॥ ਦਾਤਿ ਪਿਆਰੀ ਵਿੱਸਰਿਆ ਦਾਤਾਰਾ ॥  
ਜਾਣੈ ਨਾਹੀ ਮਰਣੁ ਵਿਚਾਰਾ ॥੨॥ ਵਸਤੁ ਪੁਰਾਈ  
ਕਉ ਉਠਿ ਰੋਵੈ ॥ ਕਰਮ ਧਰਮ ਸਗਲਾ ਈ ਖੋਵੈ ॥  
ਹੁਕਮੁ ਨ ਬੂਝੈ ਆਵਣ ਜਾਣੇ ॥ ਪਾਪ ਕਰੈ ਤਾ ਪਛੋ-  
ਤਾਣੇ ॥੩॥ ਜੋ ਤੁਧੁ ਭਾਵੈ ਸੋ ਪਰਵਾਣੁ ॥ ਤੇਰੇ ਭਾਣੇ ਨੋ  
ਕਰਬਾਣੁ ॥ ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ ਰਾਖਿ  
ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥ ਧਨਾਸਰੀ  
ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥  
ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ  
ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮੁ ॥੧॥  
ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ  
ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ  
ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ  
ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੈ  
ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ  
ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ  
ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ  
ਕਰਾਮ ॥੩॥ ਦੁਇ ਕਰ ਜੋਤਿ ਕਰੀ ਅਰਦਾਸਿ ॥  
ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ  
ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥

੪॥੨॥੨੩॥ ਧਨਾਸਰੀ ਮਃ ੫ ॥ ਸੋ ਕਤ ਡਰੈ ਜਿ  
ਖਸਮੁ ਸਮ੍ਹਾਰੈ ॥ ਡਰਿ ਡਰਿ ਪਚੇ ਮਨਮੁਖ ਵੇਚਾਰੇ  
॥੧॥ ਰਹਾਉ ॥ ਸਿਰ ਉਪਰਿ ਮਾਤ ਪਿਤਾ ਗੁਰਦੇਵ ॥  
ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥ ਏਕੁ ਨਿਰੰਜਨੁ  
ਜਾ ਕੀ ਰਾਸਿ ॥ ਮਿਲਿ ਸਾਧਸੰਗਤਿ ਹੋਵਤ ਪਰਗਾਸ  
॥੧॥ ਜੀਅਨ ਕਾ ਦਾਤਾ ਪੂਰਨ ਸਭ ਠਾਇ ॥ ਕੋਟਿ  
ਕਲੇਸ ਮਿਟਹਿ ਹਰਿ ਨਾਇ ॥ ਜਨਮ ਮਰਨ ਸਗਲਾ  
ਦੁਖੁ ਨਾਸੈ ॥ ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥  
ਜਿਸ ਨੋ ਆਪਿ ਲਏ ਲੜਿ ਲਾਇ ॥ ਦਰਗਹ ਮਿਲੈ  
ਤਿਸੈ ਹੀ ਜਾਇ ॥ ਸੇਈ ਭਗਤ ਜਿ ਸਾਚੇ ਭਾਣੇ ॥  
ਜਮਕਾਲ ਤੇ ਭਏ ਨਿਕਾਣੇ ॥੩॥ ਸਾਚਾ ਸਾਹਿਬੁ ਸਚੁ  
ਦਰਬਾਰੁ ॥ ਕੀਮਤਿ ਕਉਣੁ ਕਹੈ ਬੀਚਾਰੁ ॥ ਘਟਿ  
ਘਟਿ ਅੰਤਰਿ ਸਗਲ ਅਧਾਰੁ ॥ ਨਾਨਕੁ ਜਾਚੈ ਸੰਤ  
ਰੇਣਾਰੁ ॥੪॥੩॥੨੪॥

Dhanasri mehla 5 ghar 2 cha-upde  
ik-o<sup>N</sup>kar satgur parsad.  
chjod yaji se karaji paral.  
kam na avaji se yanyal.  
sang na chaleh tin si-o hit.  
yo bera-i se-i mit. ||1||  
ese bharam bhule sansara.  
yanam padarath kjo-e gavara. raja-o.  
sach Dharam naji bhave ditha.  
yhuth Dhoh si-o rachi-o mitha.  
dat pi-ari visri-a datara.  
yane naji maran vichara. ||2||  
vasat para-i ka-o uth rove.  
karam Dharam sagla i kjoye.  
juk’m na buyhe avan yane.  
pap kare ta pachjotane. ||3||  
yo tuDh bhave so parvan.  
tere bhane no kurban.  
Nanak garib banda yan tera.  
rakj le-e sajib parabh mera. ||4||1||22||  
Dhanasri mehla 5.  
mohi maskin parabh nam aDhar.  
kjatan ka-o jar jar roygar.  
sanchan ka-o jar eko nam.  
halat palat ta ke ave kam. ||1||  
nam rate parabh rang apar.  
saDh gavaji gun ek nirankar. raja-o.  
saDh ki sobha at maskini.  
sant vada-i jar yas chini.  
anad santan ke bhagat govind.  
sukj santan ke binsi chind. ||2||  
yah saDh santan joveh ikatar.  
tah jar yas gavaji nad kavit.  
saDh sabha meh anad bisram.  
un sang so pa-e yis mastak karam. ||3||  
du-e kar yorh kari ardas.  
charan pakjar kaja<sup>N</sup> guntas.  
parabh da-i-al kirpal heur.  
Nanak yive santa Dhur. ||4||2||23||

Página 677

Dhanasri mehla 5.  
so kat dare ye kjasam sam<sup>H</sup>are.  
dar dar pache manmukj vechare. ||1|| raja-o.  
sir upar mat pita gurdev.  
safal murat ya ki nirmal sev.  
ek niranyan ya ki ras.  
mil saDhsangat jovat pargas. ||1||  
yi-an ka data puran sabh tha-e.  
kot kales miteh jar na-e.  
yanam maran sagla dukj nase.  
gurmukj ya ke man tan base. ||2||  
yis no ap la-e larh la-e.  
dargeh mile tise hi ya-e.  
se-i bhagat ye sache bhane.  
yamkal te bha-e nikane. ||3||  
sacha sajib sach darbar.  
kimat ka-un kaje bichar.  
ghat ghat antar sagal aDhar.  
Nanak yache sant renar. ||4||3||24||

Un Dios Creador del Universo, por la Gracia del Verdadero Guru

Dhanasri, Mejl Guru Aryan, Quinto Canal Divino, Chau-Padas.

Eso que uno tendrá que dejar en un momento, a eso nos aferramos; en eso que no nos sirve para nada, en eso uno se involucra; de eso que no nos acompaña, de eso uno se enamora; y aquél que es un verdadero enemigo, uno lo hace su amigo. (1)

Así vive el mundo en el engaño, perdiendo el mérito de la preciosa oportunidad de haber nacido en un cuerpo humano. (Pausa)

Uno vive sin querer tener que ver con algo como la Religión y la Verdad y en cambio se involucra en la falsedad y en el engaño, y todo, porque uno los siente muy dulces.

Nos gusta el regalo, pero no Aquél que lo da y ese pobre mortal no quiere entender que irremediablemente será derrotado por la muerte. (2)

Eso que pertenece a otro, eso él envidia, pues ya ha perdido todo sentido de rectitud y todo sentido del deber. Él no realiza la Voluntad del Señor y así va y viene vida tras vida, cometiendo error tras error, y todo para que al final se encuentre desahuciado y sin esperanza. (3)

Todo lo que Te complace, yo lo amo, oh Señor, y ofrezco mi vida en sacrificio a Tu Voluntad.

Dice *Nanak*, ese pobre ser es Tu Esclavo, oh Señor, por favor, sálvalo, oh Maestro del Universo. (4-1-22)

Dhanasri, Mejl Guru Aryan, Quinto Canal Divino.

Yo, humildemente me apoyo sólo en el Nombre del Señor. Este es mi comercio y así es como logro atesorar mis riquezas. Sólo tengo el Nombre del Señor para atesorar y Éste me sirve para aquí y aquí después. (1)

Los Santos que están imbuidos en el Nombre del Señor, están infinitamente enamorados del Señor y así cantan las Alabanzas del Único Dios Sin Forma. (Pausa)

La Humildad es la única Gloria de los Santos. Ellos son Grandiosos pues entregan sus preocupaciones a Dios. (2)

Donde sea que los Santos se congregan, ahí cantan sólo las Alabanzas del Señor, esto es, la Música Celestial y la Poesía.

En la Sociedad de los Santos se encuentran el Éxtasis y el Contentamiento; pero sólo consigue encontrar la Compañía de los Santos, aquél que tiene inscrito un gran Destino en su frente. (3)

Con las palmas juntas, Te rezo, oh Dios, lavo Tus Pies y Te pido, oh Tesoro de Virtud, muestra Tu Compasión, oh Señor Bondadoso, para que pueda permanecer siempre en Tu Presencia. *Nanak* vive en el Polvo de los Pies de Tus Santos. (4-2-23)

Dhanasri, Mejl Guru Aryan, Quinto Canal Divino.

¿Qué podría temer quien alaba al Señor? **P. 677.**  
Sólo los egocéntricos *Manmukjs* son destruidos por su propio miedo y enojo. (1-Pausa)  
Sobre nuestra cabeza se encuentra el Dios *Guru*, Quien es nuestro padre y madre, Cuya sola Presencia es dadora de Éxtasis y Cuyo Servicio lo vuelve a uno puro.

La mente de aquél que alaba al Dios Inmaculado y se asocia con los Santos, es iluminada. (1)

Él es el Señor Bondadoso de toda la vida, Él llena todos los espacios y millones de faltas son borradas por Él. Contemplando el Nombre del Señor, uno es liberado de la tortura de futuras encarnaciones, de nacimientos y muertes, todo esto se consigue, si por la Gracia del *Guru* el Señor viene a habitar en el cuerpo y en la mente de uno. (2)

Aquél a quien el Señor Mismo lo toma como Suyo Propio, encuentra un lugar en la Corte del Señor. Sólo son los Devotos de Dios, aquéllos a quienes el Señor ama y a ellos la muerte no los aterroriza. (3)

Verdad es el Maestro, Verdad es Su Corte, oh, ¿quién puede evaluar a mi Señor si es Invaluable? Todos los corazones se apoyan en el Único Dios y así *Nanak*, busca el Polvo de los Pies de los Santos. (4-3-24)



ਧਨਾਸਰੀ ਮਹਲਾ ੫  
ੴ ਸਤਿਗੁਰ ਪ੍ਰਸਾਦਿ ॥  
ਘਰਿ ਬਾਹਰਿ ਤੇਰਾ ਭਰਵਾਸਾ ਤੂੰ ਜਨ ਕੈ ਹੈ ਸੰਗਿ ॥  
ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ  
ਰੰਗਿ ॥੧॥ ਜਨ ਕਉ ਪ੍ਰਭ ਅਪਨੇ ਕਾ ਤਾਣੁ ॥ ਜੋ  
ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ  
॥ ਰਹਾਉ ॥ ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ  
ਗੁਪਾਲ ਗੁਣ ਸਾਖੀ ॥ ਚਰਨ ਸਰਨ ਨਾਨਕ ਦਾਸ  
ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥  
ਧਨਾਸਰੀ ਮਹਲਾ ੫ ॥ ਸਗਲ ਮਨੋਰਥ ਪ੍ਰਭ ਤੇ ਪਾਏ  
ਕੰਠਿ ਲਾਇ ਗੁਰਿ ਰਾਖੇ ॥ ਸੰਸਾਰ ਸਾਗਰ ਮਹਿ  
ਜਲਨਿ ਨ ਦੀਨੋ ਕਿਨੈ ਨ ਦੁਤਰ ਭਾਖੇ ॥੧॥ ਜਿਨ  
ਕੈ ਮਨਿ ਸਾਚਾ ਬਿਸਾਸੁ ॥ ਪੇਖਿ ਪੇਖਿ ਸੁਆਮੀ ਕੀ  
ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥ ਚਰਨ  
ਸਰਨਿ ਪੁਰਨ ਪਰਮੇਸਰ ਅੰਤਰਜਾਮੀ ਸਾਖਿਓ ॥  
ਜਾਨਿ ਬੁਝੈ ਅਪਨਾ ਕੀਓ ਨਾਨਕ ਭਗਤਨ ਕਾ ਅੰ-  
ਕੁਰੁ ਰਾਖਿਓ ॥੨॥੨॥੨੬॥ ਧਨਾਸਰੀ ਮਹਲਾ ੫ ॥  
ਜਹੁ ਜਹੁ ਪੇਖਉ ਤਹ ਹਜੁਰਿ ਦੁਰਿ ਕਤਹੁ ਨ ਜਾਈ ॥  
ਰਵਿ ਰਹਿਆ ਸਰਬਤੁ ਮੈ ਮਨੁ ਸਦਾ ਧਿਆਈ ॥੧॥  
ਈਤ ਉਤ ਨਹੀ ਬੀਛੁਣੈ ਸੋ ਸੰਗੀ ਗਨੀਐ ॥ ਬਿਨੁਸਿ  
ਜਾਇ ਜੋ ਨਿਮਖ ਮਹਿ ਸੋ ਅਲਪੁ ਸੁਖ ਭਨੀਐ ॥  
ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨੁ ਨ  
ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ  
॥੨॥ ਅਛਲ ਅਛੇਦ ਅਪਾਰ ਪ੍ਰਭ ਉਚਾ ਜਾ ਕਾ ਰੂਪੁ  
॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ  
॥੩॥ ਸਾ ਮਤਿ ਦੇਹੁ

ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ  
ਦਾਨੁ ਪ੍ਰਭ ਰੈਨ ਪਗ ਸਾਧਾ ॥੪॥੩॥੨੭॥ ਧਨ-  
ਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ  
ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ  
ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ  
ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ  
ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ  
ਕੀਨੇ ਪ੍ਰਭ ਕਰਨੋਹਾਰੇ ਨਾਸਨ ਭਾਜਨ ਥਾਕੇ ॥ ਘਰਿ  
ਮੰਗਲ ਵਾਜਹਿ ਨਿਤ ਵਾਜੇ ਅਪੁਨੇ ਖਸਮਿ ਨਿਵਾਜੇ  
॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ  
ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੁ ਮੰਡਲ ਮੁਖ  
ਉਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ  
ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹ-  
ਰੈ ਨਾਨਕ ਸਚੁ ਵਡਿਆਈ ॥੪॥੪॥੨੮॥

ਧਨਾਸਰੀ ਮਹਲਾ ੫ ਘਰੁ ੬  
ੴ ਸਤਿਗੁਰ ਪ੍ਰਸਾਦਿ ॥  
ਸਨਹੁ ਸੰਤੁ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ  
ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿ-  
ਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ  
ਤੇਰੇ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ  
ਸੇਵਾ ਇਹੁ ਉਪਦੇਸੁ ਮੈ ਕਉ ਗੁਰਿ ਦੀਨਾ ਜੀਉ ॥੧॥  
ਤਿਸੁ ਸਿਉ ਨ ਲਾਈਐ ਹੀਤੁ ਜਾ ਕੇ ਕਿਛੁ ਨਾਹੀ  
ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ  
ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ  
ਤੇਰੇ ਬਧਨ ਛੁਟੈ ॥੨॥ ਗੁਰੁ ਪਾਰਬ੍ਰਹਮ ਸਰਨ ਹਿਰਦੈ  
ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥  
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ  
ਜਾ ਕਉ ਕਿਰਪਾ ਕੀਜੈ ॥੩॥੧॥੨੯॥

Dhanasri mehla 5  
ik-o<sup>N</sup>kar satgur parsad.  
ghar bajar tera bharvasa tu yan ke he sang.  
kar kirpa paritam parabh apune nam yapa-o jar rang. ॥1॥  
yan ka-o parabh apne ka tan.  
yo tu karaji karaveh su-ami sa maslat parvan. raja-o.  
pat parmesar gat nara-in Dhan gupal gun sakji.  
charan saran Nanak das jar jar santi ih biDh yati.  
॥2॥1॥25॥

Dhanasri mehla 5.  
sagal manorath parabh te pa-e kanth la-e gur rakje.  
sansar sagar meh yalan na dine kine na dutar bhakje. ॥1॥  
yin ke man sacha bisvas.  
pekj pekj su-ami ki sobha anad sada ulas. raja-o.  
charan saran puran parmesur antaryami sakji-o.  
yan buyh apna ki-o Nanak bhagtan ka ankur rakji-o.  
॥2॥2॥26॥

Dhanasri mehla 5.  
yah yah pekja-o tah heur dur kataju na ya-i.  
rav raji-a sarbatar me man sada Dhi-a-i. ॥1॥  
it ut naji bichhurje so sangi gani-e.  
binas ya-e yo nimakj meh so alap sukj bhani-e. raja-o.  
paratipale api-a-o de-e kachh un na jo-i.  
sas sas sammalta mera parabh so-i. ॥2॥  
achhal achhed apar parabh ucha ya ka rup.  
yap yap karaji anand yan achre anup. ॥3॥  
sa mat de da-i-al parabh yit tumeh araDha.

Página 678

Nanak mange dan parabh ren pag saDha. ॥4॥3॥27॥  
Dhanasri mehla 5.  
yin tum bheye tineh bula-e sukj sahy seti ghar a-o.  
anad mangal gun ga-o sahy Dhun nihchal re kama-o. ॥1॥  
tum ghar avhu mere mit.  
tumre dokji jar ap nivare apda bha-i bitit. raja-o.  
pargat kine parabh karneare nasan bhean thake.  
ghar mangal veeh nit vee apune kjasam nivee. ॥2॥  
asthir rahhu dolaju mat kabhu gur ke bachan aDhar.  
ye ye kar sagal bhu mandal mukj uyal darbar. ॥3॥  
yin ke yi-a tine hi fere ape bha-i-a saja-i.  
achre ki-a karnejare Nanak sach vadi-a-i. ॥4॥4॥28॥

Dhanasri mehla 5 ghar 6  
ik-o<sup>N</sup>kar satgur parsad.  
sunhu sant pi-are bin-o jamare yi-o.  
jar bin mukat na kaju yi-o. raja-o.  
man nirmal karam kar taran taran jar avar yanyal tere  
kaju na kam yi-o.  
yivan deva parbarahm seva ih updes mo ka-o gur dina  
yi-o. ॥1॥  
tis si-o na la-i-e hit ya ko kichh naji bit ant ki bar oh sang  
na chale.  
man tan tu araDh jar ke paritam saDh ya ke sang tere  
banDhan chhute. ॥2॥  
gaju parbarahm saran hirde kamal charan avar as kachh  
patal na kiye.  
so-i bhagat gi-ani Dhi-ani tapa so-i Nanak ya ka-o kirpa  
kiye. ॥3॥1॥29॥

Un Dios Creador del Universo, por la Gracia del Verdadero Guru

Dhanasri, Mejl Guru Aryan, Quinto Canal Divino.

Oh Dios, yo me apoyo sólo en Ti, pues Tú siempre estás conmigo. Ten Compasión de mí, oh mi Señor, para que siempre medite en Tu Nombre, imbuido en Tu Amor. (1)

No tengo ningún otro soporte más que el Tuyo, y acepto lo que sea que Tú haces, o hagas hacer. (Pausa)  
Tú eres mi Honor, Tu cercanía es mi Liberación, Tu Evangelio Virtuoso es mi Riqueza. Oh Dios, *Nanak* busca el Refugio de Tus Pies, pues eso es lo que él ha aprendido de los Santos. (2-1-25)

Dhanasri, Mejl Guru Aryan, Quinto Canal Divino.

Dios ha cumplido todos mis deseos y el *Guru* me ha salvado, llevándome a Su Pecho, y en el mar del mundo ya no me ahogo, pues ya no es imposible de cruzar para mí. (1)

Aquél que vive la Fe Verdadera en su mente, vive para siempre en Éxtasis, viendo la Gloria de su Dios. (Pausa)  
Él busca el Refugio de su Maestro Perfecto y ve Su Presencia dentro de sí mismo.  
El Señor entonces lo toma con todo Su Corazón, y echa raíces en la profundidad de su interior. (2-2-26)

Dhanasri, Mejl Guru Aryan, Quinto Canal Divino.

Donde sea que volteo a ver, ahí veo la Presencia del Señor. Mi Dios nunca está lejos, ya que Él prevalece en todo, por eso Lo elevo en mi mente. (1)

Él, Quien no nos abandona aquí ni aquí después, sólo Él es nuestro Amigo.  
Eso que pasa y se desvanece en un instante, es un placer vano. (Pausa)  
Aquél que nos sostiene con comida y a Quien no le falta nunca nada, sólo Él es quien me cuida a cada momento, Él es mi Dios, Él es mi Señor. (2)  
Nada Lo penetra ni Lo engaña, es Infinito, lo más Alto de lo alto, así es Su Forma.  
Meditando en Él, uno entra en Éxtasis, así de Maravilloso, Bello, e Incomparable es Él. (3)  
Oh Dios, bendíceme con tal Sabiduría, que me haga habitar solamente en Ti. **P. 678.**  
*Nanak* suplica por el Regalo del Polvo de los Pies de Tus Santos. (4-3-27)

Dhanasri, Mejl Guru Aryan, Quinto Canal Divino.

Aquél que te sacó fuera de tu Hogar, también te trajo de regreso en Santa Paz. Canta entonces las Alabanzas del Señor con toda Dicha y Equilibrio y vive eternamente en Éxtasis. (1)

Oh amigo, ven ya de regreso a tu Hogar, pues todos tus adversarios han sido controlados por Dios y tus aflicciones han pasado. (Pausa)

Tu Señor Creador te ha traído Gloria y las inestabilidades de tu mente han cesado, en tu Hogar ahora resuena la Melodía Celestial y de Éxtasis; tal es la Bendición que tu Señor te ha regalado. (2)

Estate en Paz ahora y no te preocupes, sólo apóyate en la Palabra del *Shabd* del *Guru* y el mundo entero va a resonar con tu victoria y tu semblante va a brillar en la Corte del Señor. (3)

Aquél a Quien pertenezco, sólo Él ha transformado mi estado, Él se ha vuelto mi Amigo. Tan Maravillosos son los Milagros de mi Señor Creador, sí, Su Gloria es siempre Verdadera. (4-4-28)

Un Dios Creador del Universo, por la Gracia del Verdadero Guru

Dhanasri, Mejl Guru Aryan, Quinto Canal Divino.

Oh amados Santos, escuchen mi Plegaria, pues sin el Señor, nadie es emancipado. (Pausa)  
Oh mi mente, haz sólo las acciones correctas y entiende que tu Creador es tu Único Redentor, y nadie más te podrá ayudar. El *Guru* me ha instruido en verdad muy bien, y me ha dicho que la Vida Verdadera está en el Servicio del Señor. (1)

No te aferres a lo que es pasajero, pues eso que no tiene ninguna importancia, no se va a ir contigo. Habita entonces, con cuerpo y Alma en los bienamados Santos del Señor, para que todas tus amarras sean abolidas. (2)

Busca el Refugio de los Pies de Loto de tu Señor Trascendente en tu propio interior y no te apoyes en nadie más. Pero de los tres: del gnóstico, del ser que medita y del hombre de austeridad verdadera, sólo será el Verdadero Devoto del Señor aquél sobre quien se pose la Compasión de Dios. (3-1-29)

ਧਨਾਸਰੀ ਮੁਹਲਾ ੫ ॥ ਮੇਰੇ ਲਾਲ ਭੁਲੇ ਰੇ ਭੁਲੇ ਰੇ  
ਭੁਲੇ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧ  
ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ  
॥ ਰਹਾਉ ॥ ਚੰਦਨ ਚੋਆ ਰੁਸ ਭੋਗ ਕਰਤੁ ਅਨੈਕੈ  
ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੇ  
ਨਾਮ ਨੀਕੇ ਕਹਤ ਹੈ ਸਾਧ ਜਨ ॥ ਤਨੁ ਧਨੁ ਆਪਨ  
ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰੁਥੁ ਦ੍ਰਬੁ  
ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ ਜਾ ਕੇ ਰੇ ਕਰਮੁ  
ਭਲਾ ਤਿਨਿ ਓਟ ਗੁਰੀ ਸੰਤ ਪਲਾ ਤਿਨ ਨਾਹੀ ਰੇ ਜਮੁ  
ਸੰਤਾਵੈ ਸਾਧ ਕੀ ਸੰਗਨਾ ॥ ਪਾਇਓ ਰੇ ਪਰਮ ਨਿਧਾਨੁ  
ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ  
ਲਗਨਾ ॥੨॥੨॥੩੦॥

ਧਨਾਸਰੀ ਮਹਲਾ ੫ ਘਰੁ ੭  
ੴ ਸਤਿਗੁਰ ਪ੍ਰਸਾਦਿ ॥  
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ  
॥ ਕਲਿ ਕਲੇਸ ਲੋਭ ਮੋਹ ਮਹਾ ਭਉਜਲ ਤਾਰੇ ॥  
ਰੁਧਾਉ ॥ ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ  
ਚਿਤਾਰੇ ॥ ਸਾਧਸੰਗ ਜਪਿ ਨਿਸੰਗ ਮਨਿ ਨਿਪਾਨੁ ਧਾਰੇ  
॥੧॥ ਚਰਨ ਕਮਲ ਨਮਸਕਾਰ ਗੁਨੁ ਗੋਬਿਦ ਬੀਚਾਰੇ  
॥ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ  
॥੨॥੧॥੩੧॥

ਧਨਾਸਰੀ ਮਹਲਾ ੫ ਘਰੁ ੮ ਦੁਪਦੇ  
ੴ ਸਤਿਗੁਰ ਪ੍ਰਸਾਦਿ ॥  
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ  
ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ  
ਕਤੁ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬੁਝੈ ਜੀਅ  
ਨਾਲੇ ॥ ਜਲਿ ਨਹੀ ਡੁਬੈ ਤਸਕਰੁ ਨਹੀ ਲੈਵੈ ਭਾਇ  
ਨੁ ਸਾਕੈ ਜਾਲੇ ॥੧॥ ਰਹਾਉ ॥ ਨਿਰਧਨ ਕਉ ਧਨੁ  
ਅਪਲੈ ਕਉ ਟਿਕ ਮਾਤ ਦੁਧੁ ਜੈਸੇ ਬਾਲੇ ॥ ਸਾਗਰ ਮਹਿ  
ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ ਧਨਾਸਰੀ ਮਹਲਾ ੫ ॥ ਭਏ ਕ੍ਰਿਪਾਲ  
ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ ਨਵ  
ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗ੍ਰਿਹਿ  
ਬਾਹਰਿ ਠਾਕਰੁ ਭਗਤਨ ਕਾ ਰਵਿ ਰਹਿਆ ਸੁਖ ਠਾਈ ॥੧॥ ਰਹਾਉ ॥ ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ  
ਅੰਗਿ ਗੁਸਾਈ ॥ ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤੁ  
ਨਾਨਕ ਨਾਮੁ ਧਿਆਈ ॥੨॥੨॥੩੩॥ ਧਨਾਸਰੀ  
ਮਹਲਾ ੫ ॥ ਦਰਬਵੰਤੁ ਦਰਬੁ ਦੇਖਿ ਗਰਬੈ ਭੁਮਵੰਤੁ  
ਅਭਿਮਾਨੀ ॥ ਰਾਜਾ ਜਾਨੈ ਸਗਲ ਰਾਜ ਹਮਰਾ ਤਿਉ  
ਹਰਿ ਜਨ ਟੇਕ ਸੁਆਮੀ ॥੧॥ ਜੇ ਕੋਉ ਅਪੁਨੀ ਓਟ  
ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲ  
ਨਹੀ ਹਾਰੈ ॥੧॥ ਰਹਾਉ ॥ ਆਨ ਤਿਆਗਿ ਭਏ  
ਇਕ ਆਸਰੁ ਸਰਣਿ ਸਰਣਿ ਕਰਿ ਆਏ ॥ ਸੰਤੁ  
ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥ ਧਨਾਸਰੀ ਮਹਲਾ ੫ ॥ ਜਾ ਕਉ  
ਹਰਿ ਰੰਗੁ ਲਾਗੈ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ  
॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ

ਸਤਿਗੁਰੂ ਪੁਰਾ ॥੧॥ ਠਾਕੁਰ ਗਾਈਐ ਆਤਮ ਰੰਗਿ  
॥ ਸੁਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ  
ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੈਰੈ  
ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੁਰਿ ਦੇਹੁ  
ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥

Dhanasri mehla 5.  
 mere lal bhalo re bhalo re bhalo jar mangna.  
dekjhu pasar nen sunhu saDhu ke ben paranpat chit rakj  
 sagal he marna. raja-o.  
 chandan cho-a ras bjog karat aneke bikji-a bikar dekj  
 sagal he fike eke gobid ko nam niko kajat he saDh yan.  
 tan Dhan apan thapi-o jar yap na nimakj yapi-o arath  
 darab dekj kachh sang naji chalna. ||1||  
 ya ko re karam bhala tin ot gaji sant pala tin naji re yam  
 santave saDhu ki sangna.  
 pa-i-o re param niDhan miti-o he abjiman eke nirankar  
 Nanak man lagna. ||2||2||30||

Página 679

Dhanasri mehla 5 ghar 7  
 ik-o<sup>N</sup>kar satgur parsad.  
 jar ek simar ek simar ek simar pi-are.  
 kal kales lobh moh maja bha-oyal tare. raja-o.  
 sas sas nimakj nimakj dinas ren chitare.  
 saDhsang yap nisang man niDhan Dhare. ||1||  
 charan kamal namaskar gun gobid bichare.  
 saDh yana ki ren Nanak mangal sukj saDhare. ||2||1||31||  
Dhanasri mehla 5 ghar 8 dupde  
 ik-o<sup>N</sup>kar satgur parsad.  
 simra-o simar simar sukj pava-o sas sas samale.  
 ih lok parlok sang saja-i yat kat mohi rakjvale. ||1||  
 gur ka bachan base yi-a nale.  
 yal naji dube taskar naji leve bhaji na sake yale. ||1|| raja-o.  
 nirDhan ka-o Dhan anDhule ka-o tik mat duDh yese bale.  
 sagar meh bojith pa-i-o jar Nanak kari kirpa kirpale.  
 ||2||1||32||  
Dhanasri mehla 5.  
 bha-e kirpal da-i-al gobinda amrit ride sincha-i.  
 nav niDh riDh siDh jar lag raji yan pa-i. ||1||  
 santan ka-o anad sagal hi ya-i.  
 gariji bajar thakur bhagtan ka rav raji-a sarab tha-i. ||1||  
 raja-o.  
 ta ka-o ko-e na pajuchanjara ya ke ang gusa-i.  
 yam ki taras mite yis simrat Nanak nam Dhi-a-i. ||2||2||33||  
Dhanasri mehla 5.

darabvant darab deḳ garbe bhumvant abjimani.  
 rea yane sagal re jamra ti-o jar yan tek su-ami. ||1||  
 ye ko-u apuni ot samare.  
 yesa biṭ tesa jo-e varṭe apuna bal naji jare. ||1|| raja-o.  
 an ti-ag bha-e ik asar saran saran kar a-e.  
 sant̃ anugrah bha-e man nirmal Nanak jar gun ga-e.  
 ||2||3||34||  
Dhanasri mehla 5.  
 ya ka-o jar rang lago is yug meh so kaji-aṭ he sura.  
 aṭam yine sagal vas ṭa ke ya ka satgur pura. ||1||

Página 680

thakur ga-i-e aṭam rang.  
 sarni pavan nam Dhi-avan sahy samavan sang. ||1|| raja-o.  
 yan ke charan vash mere hi-are sang puniṭa dei.  
 yan ki Dhur de kirpa niDh Nanak ke suki ei. ||2||4||35||

**Dhanasri, Mejl Guru Aryan, Quinto Canal Divino.**

Oh mi amor, lo único que deberías pedir, es el Nombre del Señor.  
Velo con tu mirada fija y tus ojos bien abiertos, escucha la Palabra de los Santos, eleva en tu mente al Señor de toda Vida y entiende que todos tienen que morir al final. (Pausa)  
Uno le aplica fragancia de sándalo al cuerpo y goza de muchos placeres y de mil cosas más, pero dicen los Santos que el sabor del placer es insípido y que sólo el Nombre del Señor es Bendito.  
Uno piensa que su cuerpo y sus riquezas son para toda la eternidad y se olvida de habitar en Dios aunque sea por un instante, pero todas las riquezas que ha atesorado no lo acompañarán en el más allá. (1)  
Quien tiene un Buen *Karma*, logra la Protección al aferrarse a la Túnica de los Santos; en la *Saad Sangat*, la Compañía de los Santos, el mensajero de la muerte no lo puede amenazar.  
He obtenido el Tesoro Supremo y mi egoísmo ha sido destruido, la mente de *Nanak* permanece apegada al Único Señor sin Forma. (2-2-30) **P.679.**

## Un Dios Creador del Universo, por la Gracia del Verdadero Guru

**Dhanasri, Mejl Guru Aryan, Quinto Canal Divino.**

Medita recordando al Unico Señor, medita recordando al Unico Señor, medita recordando al Unico Señor. Oh mi amado, El te salvará de la contienda, del sufrimiento, de la avaricia, del apego y del aterrador océano del mundo.

(Pausa)

Alaba a ese Señor con cada respiración, en cada momento, día y noche, y uniéndote a la *Saad Sangat*, la Sociedad de los Santos, contempla al Señor sin Miedo, y enaltece el Tesoro del Señor en tu mente. (1)

Haz homenaje a los Pies de Loto del Señor y habita en Sus Méritos.

Dice *Nanak*, el Polvo de los Pies de los Santos te bendicen con Éxtasis. (2-1-31)

## Un Dios Creador del Universo, por la Gracia del Verdadero Guru

**Dhanasri, Mejl Guru Aryan, Quinto Canal Divino.**

Yo contemplo a mi Señor y así estoy en Paz, alabo a mi Dios a cada momento, pues Él me brinda Compañía y me salva aquí y aquí después. (1)

La Palabra del *Shabd* del *Guru* habita en mi Alma, no se hunde en el mar, ni es consumida por el fuego, ni es ultrajada. (1-Pausa)

Mi Dios es la riqueza del pobre, es el bastón del ciego, es la leche del niño. He encontrado el Barco del Señor en el mar de la tristeza, tan Bondadoso y Compasivo fue el Señor conmigo. (2-1-32)

**Dhanasri, Mejl Guru Aryan, Quinto Canal Divino.**

Mi Dios es Compasivo conmigo y ahora Su Néctar envuelve mi Alma, ahora los Nueve Tesoros y los Dieciocho Poderes Ocultos los puedo ver a mis pies. (1)

Los Santos, siempre y en todas partes, están en Dicha, pues el Señor, Quien lo envuelve todo, los salva tanto por dentro como por fuera. (1-Pausa)

Aquél que tiene al Señor Dios como Compañero, a ese ser nadie lo puede igualar. Contemplando al Señor, todos sus miedos desaparecen, es así como él habita para siempre en el Nombre del Señor. (2-2-33)

**Dhanasri, Mejl Guru Aryan, Quinto Canal Divino.**

Los ricos están orgullosos de sus riquezas, los terratenientes lo están de sus tierras, el rey está orgulloso de su reino, y así el Devoto lo está de Dios. (1)  
Si uno se apoya en su Único Soporte, su Dios, entonces Dios usa todo Su Poder para ayudar al Devoto, recuerda que Dios nunca pierde. (1-Pausa)  
Entonces olvida ya cualquier otro soporte y busca sólo el Refugio de Dios, así tu Alma será purgada de errores por la Gracia del Santo, y cantarás por siempre las Alabanzas del Señor. (2-3-34)

**Dhanasri, Mejl Guru Aryan, Quinto Canal Divino.**

En ésta época de oscuridad en la conciencia, sólo será poderoso, aquél que ame a su Señor, mediante el *Guru* Perfecto, y conquiste su propia Alma para que entonces todo quede bajo su control. (1) **P. 680.**  
 Cantemos las Alabanzas del Señor Maestro con toda la fuerza de nuestra Alma, pues quienes buscan Su Santuario y meditan en el *Naam*, se fusionan con el Señor, en la Paz Celestial. (1-Pausa)  
 Que los Pies de los Santos sean enaltecidos en mi mente; que mi asociación con ellos me haga puro. Tesoro de Misericordia, bendíceme con el Polvo de los Pies de Tus Santos, ésta en realidad es la única dicha para mí. (2-4-35)



ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹ-  
ਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੈ ਕਰਿ  
ਮੁਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ  
ਦੁਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ  
ਪੈਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ  
ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ  
॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ  
ਜਨੁ ਸੋਈ ॥੨॥੫॥੩੬॥ ਧਨਾਸਰੀ ਮਹਲਾ ੫ ॥  
ਨਾਮੁ ਗੁਰਿ ਦੀਉ ਹੈ ਅਪੁਨੈ ਜਾ ਕੈ ਮਸਤਕਿ ਕਰਮਾ  
॥ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ  
ਧਰਮਾ ॥੧॥ ਜਨ ਕਉ ਨਾਮੁ ਵਡਾਈ ਸੋਭੁ ॥ ਨਾਮੋ  
ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗੁ ॥੧॥  
ਰਹਾਉ ॥ ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ  
ਸਾਰਾ ॥ ਨਾਮੁ ਬਿਉਰਾਰਾ ਨਾਨਕ ਆਧਾਰਾ ਨਾਮੁ  
ਪਰਾਪਤਿ ਲਾਹਾ ॥੨॥੬॥੩੭॥ ਧਨਾਸਰੀ ਮਹਲਾ  
੫ ॥ ਨੇਤ੍ਰ ਪੁਨੀਤ ਭਏ ਦਰਸ ਪੇਖੈ ਮਾਥੈ ਪਰਉ  
ਰਵਾਲੁ ॥ ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ  
ਹਿਰਦੈ ਬਸਹੁ ਗੋਪਾਲ ॥੧॥ ਤੁਮ ਤਉ ਰਾਖਨਹਾਰ  
ਦਇਆਲੁ ॥ ਸੁੰਦਰ ਸੁਖਰ ਬੇਅੰਤ ਪਿਤਾ ਪ੍ਰਭ  
ਹੋਹੁ ਪ੍ਰਭੁ ਕਿਰਪਾਲ ॥੧॥ ਰਹਾਉ ॥ ਮਹਾ ਅਨੰਦ  
ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥ ਹਿਰਦੈ  
ਚਰਣ ਸੋਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ  
॥੨॥੭॥੩੮॥ ਧਨਾਸਰੀ ਮਹਲਾ ੫ ॥ ਅਪਨੀ  
ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥  
ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ  
॥੧॥ ਹੋਮਰੇ ਪਿਤਾ ਗੋਪਾਲ ਦਇਆਲੁ ॥ ਜਿਉ  
ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ  
॥੧॥ ਰਹਾਉ ॥ ਮੀਤ ਸਾਜਨ ਸਰਬ ਗੁਣ ਨਾਇਕ  
ਸਦਾ ਸਲਾਮਤਿ ਦੇਵਾ ॥ ਈਤ ਉਤ ਜਤ ਕਤ ਤਤ  
ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥  
ਧਨਾਸਰੀ ਮਹਲਾ ੫ ॥ ਸੰਤ ਕ੍ਰਿਪਾਲ ਦਇਆਲ  
ਦਮੋਦਰ ਕਾਮ ਕ੍ਰੋਧ ਬਿਖ ਜਾਰੇ ॥ ਰਾਜੁ ਮਾਲੁ ਜੋਬਨੁ  
ਤਨੁ ਜੀਅਰਾ ਇਨ ਉਪਰਿ ਲੈ ਬਾਰੇ ॥੧॥ ਮਨਿ  
ਤੁਨਿ ਰਾਮ ਨਾਮ ਹਿਤਕਾਰੇ ॥ ਸੁਖ ਸਹਜ ਆਨੰਦ  
ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ  
॥

ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ  
ਬਸਾਰੇ ॥ ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ  
ਭਗਤ ਤੇਰੇ ਨਮਸਕਾਰੇ ॥੨॥੯॥੪੦॥ ਧਨਾਸ-  
ਰੀ ਮਹਲਾ ੫ ॥ ਛਡਾਇ ਲੀਓ ਮਹਾ ਬਲੀ ਤੇ  
ਅਪਨੇ ਚਰਨ ਪਰਾਤਿ ॥ ਏਕੁ ਨਾਮੁ ਦੀਓ ਮਨੁ  
ਮੰਤਾ ਬਿਨਸਿ ਨ ਕਤਹੁ ਜਾਤਿ ॥੧॥ ਸਤਿਗੁਰਿ ਪੂਰੈ  
ਕੀਨੀ ਦਾਤਿ ॥ ਹਰਿ ਹਰਿ ਨਾਮੁ ਦੀਓ ਕੀਰਤਨੁ  
ਕਉ ਭਈ ਹਮਾਰੀ ਗਾਤਿ ॥ ਰਹਾਉ ॥ ਅੰਗੀਕਾਰੁ  
ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥  
ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖ ਪਾਇਓ ਦਿਨ  
ਰਾਤਿ ॥੨॥੧੦॥੪੧॥ ਧਨਾਸਰੀ ਮਹਲਾ ੫ ॥  
ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦ-  
ਾਰੀ ॥ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ  
ਟੋਕ ਮਨਹਿ ਸਾਧਾਰੀ ॥੧॥ ਸਾਕਤ ਕੀ ਆਵਰਦਾ  
ਜਾਇ ਬ੍ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮਸਾ ਟੁਕਿ  
ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਕਰਿ  
ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ  
॥ ਬੂਝਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ  
ਸੰਗਾਰੀ ॥੨॥੧੧॥੪੨॥

yanat̪ dur̪ tumeh̪ parabh̪ ner.  
uʈ̪ take uʈ̪ te uʈ̪ pek̪je ave lob̪ji fer. raja-o.  
yab lag̪ tute naji man̪ b̪harma tab lag̪ mukat̪ na ko-i.  
kajo Nanak̪ da-i-al su-ami sant̪ b̪hagat̪ yan so-i. ॥2॥5॥36॥  
Dhanasri mehla 5.  
nam gur̪ di-o he apune ya ke mastak̪ karma.  
nam darir̪j-ave nam yapave ta ka yug meh̪ Dharma. ॥1॥  
yan ka-o nam vada-i sobh̪.  
namo gat̪ namo pat̪ yan ki mane yo yo jog. ॥1॥ raja-o.  
nam Dhan̪ yis yan ke pale so-i pura saja.  
nam bi-uhara Nanak̪ aDhara nam parapat̪ laja. ॥2॥6॥37॥  
Dhanasri mehla 5.  
netar punit̪ b̪ha-e daras pek̪je mathe para-o raval.  
ras ras gun̪ gava-o thakur ke more hirde bashu gopal. ॥1॥  
tum ta-o rakjanjar da-i-al.  
sundar̪ sug̪har be-ant̪ pita parabh̪ johu parabh̪u kirpal. ॥1॥  
raja-o.  
maja anand mangal rup̪ tumre bachan anup rasal.  
hirde charan̪ sabad̪ satgur ko Nanak̪ ba<sup>N</sup>Dhi-o pal. ॥2॥7॥38॥  
Dhanasri mehla 5.  
apni ukat̪ k̪jalave b̪joyan apni ukat̪ k̪jelave.  
sarab suk̪j b̪jog ras deve man hi nal samave. ॥1॥  
hamre pita gopal da-i-al.  
yi-o rak̪je mehtari barik ka-o tese hi parabh̪ pal. ॥1॥ raja-o.  
mit̪ sean sarab gun̪ na-ik sada salamat̪ deva.  
it̪ uʈ̪ yat̪ kat̪ tat̪ tum hi mile Nanak̪ sant̪ seva. ॥2॥8॥39॥  
Dhanasri mehla 5.  
sant̪ kirpal da-i-al damodar kam kroDh̪ bik̪j yare.  
re mal yoban tan̪ yi-ara in upar le bare. ॥1॥  
man tan̪ ram nam hit̪kare.  
suk̪j sahy anand̪ mangal sajit̪ bhav̪ niDh̪ par ut̪are. raja-o.

Página 681

Dhan so than Dhan o-e bhavna ya meh sant̪ basare.  
yan Nanak̪ ki sarDha puraju thakur b̪hagat̪ tere  
namaskare. ॥2॥9॥40॥  
Dhanasri mehla 5.  
chh̪hada-e li-o maja bali te apne charan parat̪.  
ek nam di-o man mannt̪a binas na kathu yat̪. ॥1॥  
satgur pure kini dat̪.  
jar jar nam di-o kirtan ka-o b̪ha-i jamari gat̪. raja-o.  
angikar ki-o parabh̪ apune bhagtan̪ ki rak̪ji pat̪.  
Nanak̪ charan gaje parabh̪ apne suk̪j pa-i-o din rat̪. ॥2॥10॥41॥  
Dhanasri mehla 5.  
par jarna lobh̪ yhuth̪ nind̪ iv hi karat̪ gudari.  
marig tarisna as mithi-a mithi ih tek maneh saDhari. ॥1॥  
sakat̪ ki avrada ya-e barithari.  
yese kagad̪ ke b̪jar musa tuk gavavat̪ kam naji gavari.  
raja-o.  
kar kirpa parbarahm su-ami ih banDhan̪ chhutkari.  
budat̪ anDh̪ Nanak̪ parabh̪ kadhat̪ saDh̪ yana sangari. ॥2॥11॥42॥

**Dhanasri, Mejl Guru Aryan, Quinto Canal Divino,**

Uno trata de engañar a otros, pero Dios, nuestro Conocedor Íntimo, lo sabe todo. (1)  
Uno comete errores, y después los niega y se viste de asceta o de gran maestro. (1)  
Uno piensa que Dios está muy lejos, pero en realidad está muy, pero muy cerca. (Pausa)  
Sí, uno va de un lado al otro y busca en todas partes, ahí donde no está. (Pausa)  
Mientras las supersticiones de la mente no se quiten, uno no podrá ser liberado. Dice *Nanak*, aquél sobre quien se posa la Misericordia de Dios, sólo él será el Devoto del Señor. (2-5-36)

**Dhanasri, Mejl Guru Aryan, Quinto Canal Divino.**

Aquél cuyo Destino es bueno, a él el Señor lo bendice con Su Nombre; así él hace que otros contemplen el Nombre del Señor y esto se convierte en la Religión del mundo. (1)  
Para el Santo del Señor, el Nombre del Señor es la Única Gloria. Él es emancipado y honrado a través del Nombre del Señor, y acepta lo que sea la Voluntad de Dios. (1-Pausa)  
Aquél que ha atesorado las Riquezas del Nombre del Señor, sólo él será en verdad rico. (2-6-37)  
Él comercia sólo con el Nombre, se apoya sólo en el Nombre, y gana sólo la utilidad del Nombre. (2-6-37)

**Dhanasri, Mejl Guru Aryan, Quinto Canal Divino.**

Mis ojos se han purificado, teniendo la Visión del Señor: que el Polvo de Sus Pies sean untados en mi frente. Oh Dios, Sé enaltecido en mi mente para que así cante siempre Tu Alabanza con Dicha. (1)  
Tú eres mi Único Señor Bondadoso, Tú me proteges. (1-Pausa)  
Eres siempre Bello, Sabio e Infinito, oh Padre, ten Compasión de mí. (1-Pausa)  
Tu Palabra es dadora de Éxtasis Supremo, Deliciosa y de una Belleza Incomparable, es por eso que me he aferrado a Ella y he enaltecido Tus Pies en mi mente. (2-7-38)

**Dhanasri, Mejl Guru Aryan, Quinto Canal Divino.**

Nuestro Dios, en Su Voluntad, nos alimenta y nos entona. (1)  
Él nos bendice con Éxtasis y con todas las Dichas y así habita siempre en nuestra mente. (1)  
Mi Dios, mi Padre, es Bondadoso, Él es el Único Soporte Verdadero que hay en la Tierra. (1-Pausa)  
Y así como la madre cuida a su bebé, así nuestro Padre nos conserva íntegros. (1-Pausa)  
Él es nuestro Amigo y Compañero, el Maravilloso Rey de todos, el Dios que siempre es y será. (2-8-39)  
Él está aquí, allá y en todas partes, Él nos encuentra a través del Servicio de los Santos. (2-8-39)

**Dhanasri, Mejl Guru Aryan, Quinto Canal Divino.**

Los Santos bondadosos son en sí la encarnación de Dios, ellos han desvanecido en mí los vicios de la lujuria y del enojo. Así mis propiedades, mis riquezas, mi belleza y mi Alma, las entrego todas al Servicio de los Santos. (1)  
Con mente y cuerpo, amo el Nombre del Señor, con Paz, Equilibrio, Dicha y Placer me ha llevado a través del océano del mundo. (Pausa) **P. 681.**  
Bendito es el lugar donde habitan los Santos, cumple el deseo del Sirviente *Nanak*, oh Señor Maestro, de que se pueda postrar en Reverencia a Tus Devotos. (2-9-40)

**Dhanasri, Mejl Guru Aryan, Quinto Canal Divino.**

El Señor me ha liberado de las garras de *Maya* y me ha ofrecido el Refugio de Sus Pies. (1)  
Me bendijo con el Mantra de Su Nombre, el Cuál no me abandona. (1)  
El *Guru* Perfecto me bendijo con la Maravilla del Nombre del Señor para Cantarlo y así fui emancipado. (1-Pausa)  
El Señor me tomó como Suyo y así salvó el Honor de Su Devoto. (2-10-41)  
*Nanak* se ha aferrado a los Pies de Dios y vive siempre en Éxtasis. (2-10-41)

**Dhanasri, Mejl Guru Aryan, Quinto Canal Divino.**

Robar, envidiar, mentir, calumniar, todas estas acciones están muy presentes en mi vida. Vivo añorando los espejismos y descanso mis esperanzas en puras ilusiones, así es como se encuentra mi mente. (1)  
Los días del malhechor pasan en vano. (Pausa)  
Así como el ratón roe un montón de papel, para el miserable todo pasa en vano. (Pausa)  
Oh Señor Trascendente, Maestro mío, ten Compasión de mi y quita todas mis amarras. (2-11-42)  
Oh Dios, los Santos llevan a los ignorantes hasta su Redención, por favor sálvame. (2-11-42)

ਧਨਾਸਰੀ ਮਹਲਾ ੫ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥ ਰੂਪ ਰੰਗ ਸੁਖ ਧਨੁ ਜੀਅ ਕਾ ਪਾਰਬ੍ਰਹਮ ਮੇਰੈ ਜਾਤੀ ॥੧॥ ਰੋਸਨਾ ਰਾਮ ਰਸਾਇਨਿ ਮਾਂਤੀ ॥ ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਪੁਰਨ ਪ੍ਰਭ ਕੀ ਭਾਤੀ ॥ ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥

ਧਨਾਸਰੀ ਮਹਲਾ ੫ ॥ ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪੁਗਟ ਪ੍ਰਤਾਪੁ ਤੁਮਾਰਾ ॥ ਜੋ ਜੋ ਤੇਰੇ ਭਗਤ ਦੁਖਾਏ ਉਹੁ ਤਤਕਾਲ ਤੁਮ ਮਾਰਾ ॥੧॥ ਨਿਰਖਉ ਤੁਮਰੀ ਓਰਿ ਹਰਿ ਨੀਤ ॥ ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉ–ਧਰਹੁ ਮੀਤ ॥ ਰਹਾਉ ॥ ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥

ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਉਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖੁ ਅਵਲੋਕਨੁ ਕੀਨੋ ਦਾਸੁ ਕਾ ਦੂਖੁ ਬਿਦਾਰਿਓ ॥੧॥ ਹਰਿ ਜਨੁ ਰਾਖੇ ਗੁਰ ਗੋਵਿੰਦ ॥ ਕੋਨਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰੁਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥

ਧਨਾਸਰੀ ਮਹਲਾ ੫ ॥ ਅਉਖੀ ਘਤੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭੁ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡ–ਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

ਧਨਾਸ–ਰੀ ਮਹੱਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਸਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

ਧਨਾਸਰੀ ਮਹਲਾ ੫ ॥ ਜਨ ਕੇ ਪੁਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠੋ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥

ਧਨਾਸਰੀ ਮਹਲਾ ੫ ॥ ਮਾਂਗਉ ਰਾਮ ਤੇ ਇਕੁ ਦਾਨੁ ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥ ਚਰਨ ਤੁਮਾਰੇ ਹਿਰਦੈ ਵਾਸਹਿ ਸੋਤਨ ਕਾ ਸੰਗੁ ਪਾਵਉ ॥ ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥ ਸੁਸਤਿ ਬਿਵਸਥਾ ਹਰਿ ਕੀ ਸੇਵਾ ਮਧੁੰਤ ਪ੍ਰਭ ਜਾਪਣੈ ॥ ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥

Dhanasri mehla 5.  
simar simar su-ami parabh apna sītal tan man chhati.  
rup rang sukj Dhan yi-a ka parbarahm more yati. ||1||  
rasna ram rasa-in mati.  
rang rangi ram apne ke charan kamal niDh thati. raja-o.  
yis ka sa tin hi rakj li-a puran parabh ki bhati.  
mel li-o ape sukj-date Nanak jar rakji pati. ||2||12||43||

Dhanasri mehla 5.  
dut dusman sabh tuyh te nivraji pargat partap tumara.  
yo yo tere bhagat dukja-e oh tatkal tum mara. ||1||  
nirkja-o tumri or jar nit.  
murar saja-e johu das ka-o kar geh uDhraju mit. raja-o.  
suni benti thakur mere kjasmana kar ap.  
Nanak anad bha-e dukj bhage sada sada jar yap.  
||2||13||44||

Dhanasri mehla 5.  
chatur disa kino bal apna sir upar kar Dhari-o.  
kirpa katakj-y avlokan kino das ka dukj bidari-o. ||1||  
jar yan rakje gur govind.  
kanth la-e avgun sabh mete da-i-al purakj bakjsand. raja-o.  
yo mageh thakur apune te so-i so-i deve.  
Nanak das mukj te yo bole iha uha sach jove. ||2||14||45||

Página 682

Dhanasri mehla 5.  
a-ukji gharji na dekjan de-i apna birad samale.  
hath de-e rakje apne ka-o sas sas partipale. ||1||  
parabh si-o lag raji-o mera chit.  
ad ant parabh sada saja-i Dhan jamara mit. raja-o.  
man bilas bha-e sajib ke achre dekj bada-i.  
jar simar simar anad kar Nanak parabh puran pey rakja-i.  
||2||15||46||

Dhanasri mehla 5.  
yis ka-o bisre paranpat data so-i ganhu abhaga.  
charan kamal ya ka man ragi-o ami-a sarovar paga. ||1||  
tera yan ram nam rang yaga.  
alas chhiy ga-i-a sabh tan te paritam si-o man laga. raja-o.  
yah yah pekja-o tah nara-in sagal ghata meh taga.  
nam udak pivat yan Nanak ti-age sabh anuraga.  
||2||16||47||

Dhanasri mehla 5.  
yan ke puran jo-e kam.  
kali kal maja bikji-a meh lea rakji ram. ||1|| raja-o.  
simar simar su-ami parabh apuna nikat na ave yam.  
mukat bekunth saDh ki sangat yan pa-i-o jar ka Dham. ||1||  
charan kamal jar yan ki thati kot sukj bisram.  
gobind damodar simra-o din ren Nanak sad kurban.  
||2||17||48||

Dhanasri mehla 5.  
ma<sup>N</sup>ga-o ram te ik dan.  
sagal manorath puran joveh simra-o tumra nam. ||1|| raja-o.  
charan tum<sup>H</sup>are hirde vaseh santan ka sang pava-o.  
sog agan meh man na vi-ape ath pajar gun gava-o. ||1||  
savast bivastha jar ki seva maDh-ya<sup>N</sup>t parabh yapan.  
Nanak rang laga parmesar bajurh yanam na chhapan.  
||2||18||49||

**Dhanasri, Mejl Guru Aryan, Quinto Canal Divino.**

Medito en mi Maestro y mi cuerpo y mente son confortados, pues el Señor es mi Belleza, mi Paz, la Única Riqueza de mi Alma y mi Verdadera Casta. (1)  
Mis labios están imbuidos con la panacea del Nombre del Señor. Están repletos de su Único Dios. Para mí, los Pies de Loto del Señor, son el Tesoro de Riquezas. (Pausa)  
Él, a Quien uno pertenece, nos salva también, pues Perfectas son las Maneras del Señor.  
Él, el Dios Dador de Éxtasis, nos une en Su Ser, y así, Él Mismo salva nuestro honor. (2-12-43)

**Dhanasri, Mejl Guru Aryan, Quinto Canal Divino,**

Todos los enemigos y adversarios son humillados por Ti, Tu Gloria, oh Dios, es manifiesta para todos; y aquél que cause algún dolor a Tus Devotos, a él lo destruyes en un instante. (1)  
Oh Dios, Te miro siempre, por favor sé mi Soporte, llévame de la mano y sálvame. (Pausa)  
Vean, el Señor escuchó mi oración y me otorgó Su Refugio, y así es que vivo en Éxtasis, mis aflicciones han sido disipadas y paso el tiempo de mi vida meditando en mi Único Dios. (2-13-44)

**Dhanasri, Mejl Guru Aryan, Quinto Canal Divino.**

Por todas partes, el Señor ha manifestado Su Poder, y fijando Su Mirada de Gracia sobre mi, ha desvanecido todo mi dolor. (1)  
A los Santos del Señor, el Señor Mismo los salva, y llevándome hasta Su Pecho, ha borrado todos mi errores, así de Bondadoso es mi Dios. (Pausa)  
Lo que sea que el Esclavo del Señor, *Nanak* recita con sus labios, se vuelve Eternamente Verdad, aquí y aquí después. (2-14-45)     **P. 682.**

**Dhanasri, Mejl Guru Aryan, Quinto Canal Divino.**

El Señor no trae ningún sufrimiento a Sus sirvientes y así cumple con Su Naturaleza Esencial.  
Con Su Mano, El protege a Sus Propios Sirvientes, y les da sustento a cada momento. (1)  
Mi mente está entonada en mi Señor, Quien es mi Amigo y Compañero desde el principio hasta el fin, oh, ¡Bendito sea mi Dios!  
Mi mente ha florecido viendo la Maravilla de mi Señor.  
Sí, contemplando a mi Dios he logrado el Éxtasis, y así el Señor ha salvado mi honor. (2-15-46)

**Dhanasri, Mejl Guru Aryan, Quinto Canal Divino.**

Desafortunado es aquél que hace a un lado a su Dios, pero aquél que está enamorado del Loto de los Pies del Señor, se baña en el Lago de Néctar. (1)  
Oh Dios, yo, Tu Sirviente, he despertado en Tu Amor, ahora ya no tengo ninguna pereza y estoy entonado en Ti, oh mi Señor. (Pausa)  
Veo a mi Señor donde sea que volteo a ver, pues todo está engarzado en Su Hilo, y así *Nanak* bebe del Agua Inmaculada del Nombre del Señor, haciendo a un lado cualquier otro amor. (2-16-47)

**Dhanasri, Mejl Guru Aryan, Quinto Canal Divino.**

Todas las tareas del Sirviente del Señor son realizadas. Dios salva su honor en ésta era de *Kali*, en medio de éste mar de veneno. (1-Pausa)  
Contemplando al *Señor, Yama*, el mensajero de la muerte, no lo toca y así logra llegar hasta el Recinto del Señor, sí, a la Sociedad de los Santos, el Cielo de la Emancipación. (1)  
El Loto de los Pies del Señor es el Tesoro de Riquezas. Para Su Sirviente, en ese Tesoro se encuentra una inmensa Paz y Éxtasis.  
Dice *Nanak*, contempla siempre a tu Señor y ofrece tu ser en sacrificio a Él. (2-17-48)

**Dhanasri, Mejl Guru Aryan, Quinto Canal Divino.**

Le pido a mi Señor sólo una cosa, que me bendiga con Su Nombre de Néctar y así también cumpla con todos mis deseos, como lo son el enaltecer Sus Pies en mi corazón, el ser bendecido con la Sociedad de los Santos, el que no me queme y me consuma en el fuego de la tristeza y que pueda recitar para siempre Su Palabra. (1)  
También le pido que lo pueda contemplar siempre en mi niñez, en la edad adulta y en la vejez, que esté siempre enamorado de mi Dios y no vuelva a ser puesto en ningún vientre otra vez, continuando con el ciclo de nacimientos y muertes. (2-18-49)



ਧਨਾਸਰੀ ਮਹਲਾ ੫ ॥ ਮਾਂਗਉ ਰਾਮੁ ਤੇ ਸਭਿ ਥੋਕੁ ॥ ਮਾਨੁਖੁ ਕਉ ਜਾਚਤ ਸਮੁ ਪਾਈਐ ਪ੍ਰਭ ਕੈ ਸਿ-ਮਰਨਿ ਮੋਖ ॥੧॥ ਰਹਾਉ ॥ ਘੋਖੇ ਮੁਨਿ ਜਨ ਸਿ-ਮਿਤਿ ਪੁਰਾਨਾਂ ਬੇਦੁ ਪ੍ਰਕਾਰਹਿ ਘੋਖੁ ॥ ਕ੍ਰਿਪਾ ਸਿਧੁ ਸੋਵਿ ਸਚੁ ਪਾਈਐ ਦੋਵੈ ਸਹੇਲੇ ਲੋਕੁ ॥੧॥ ਆਨ ਅਚਾਰ ਬਿਉਹਾਰ ਹੈ ਜੇਤੈ ਬਿਨੁ ਹਰਿ ਸਿਮਰਨੁ ਫੋਕੁ ॥ ਨਾਨਕ ਜਨਮ ਮਰਣ ਭੈ ਕਾਟੈ ਮਿਲਿ ਸਾਧੂ ਬਿਨਸੈ ਸੋਕੁ ॥੨॥੧੯॥੫੦॥ ਧਨਾਸਰੀ ਮਹਲਾ ੫ ॥ ਤ੍ਰਿ-ਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ

ਧਿਆਨੁ ॥੧॥ ਰਹਾਉ ॥ ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥ ਸਰਬ ਮਨਰਥ ਰਾਜ ਸੁਖ ਰਸ ਸਦ ਖਸੀਆ ਕੀਰਤਨੁ ਜਪਿ ਨਾਮ ॥ ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥ ਧਨਾਸਰੀ ਮਃ ੫ ॥ ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ ਨਿੰਦਕ ਟਿਕਨੁ ਨ ਪਾਵਨਿ ਮਲੇ ਉਡਿ ਗਏ ਬੇਕਾਰ ॥੧॥ ਰਹਾਉ ॥ ਜਹ ਜਹ ਦੇਖੁਓ ਤੂੰ ਤਹ ਸੁਆਮੀ ਕੋਇ ਨੁ ਪਹੁਚਨਹਾਰ ॥ ਜੇ ਜੇ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥ ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰੁ ॥ ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥

ਧਨਾਸਰੀ ਮਹਲਾ ੫ ਘਰੁ ੯ ਪੜਤਾਲ ੧ੳ ਸਤਿਗੁਰ ਪ੍ਰਸਾਦਿ ॥

ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕ੍ਰਪ ਤੇ ਕਾਢਿ ਲੇਵਹੁ ॥ ਰਹਾਉ ॥ ਕਾਮ ਕ੍ਰੋਧ ਕਰਿ ਅਧੋ ਮਾਇਆ ਕੇ ਬੋਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਪ੍ਰਭ ਬਿਨਾ ਆਨ ਨ ਰਾਖਨ-ਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਗੁਣਹੁ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥ ਧਨਾਸਰੀ ਮਹਲਾ ੫ ॥ ਹੁਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੇ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕੁਮਾਣੈ ਪਾਪ ਚਿਰਾਣੈ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ ਰਾਜ ਜੋਬਨ ਬ੍ਰਿਸ-ਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ ਸਰਣਿ ਸਮਰਥ ਅਕਥ ਅਗੋ-ਚਰਾ ਪਤਿਤ ਉਧਾਰਣੁ ਨਾਮੁ ਤੇਰਾ ॥ ਅੰਤਰਜਾ-ਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥

ਧਨਾਸਰੀ ਮਹਲਾ ੫ ਘਰੁ ੧੨ ੧ੳ ਸਤਿਗੁਰ ਪ੍ਰਸਾਦਿ ॥

ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲੁ ਰਾਇ ॥ ਰਹਾਉ ॥ ਵਡੈ ਭਾਗਿ ਭੋਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ

ਹਰਿ ਸੇਵਾ ॥੧॥

Dhanasri mehla 5.

ma<sup>N</sup>ga-o ram te sabh tjok.  
manukj ka-o yachaṭ saram pa-i-e parabh ke simran mokj.  
॥1॥ raja-o.  
ghokje mun yan simrit purana<sup>N</sup> bed pukareh ghokj.  
kirpa sinDh sev sach pa-i-e dove suhele lok. ॥1॥  
an acjar bi-ujar he yeṭe bin jar simran fok.  
Nanak yanam maran bhe kate mil saDhu binse sok.  
॥2॥19॥50॥

Dhanasri mehla 5.

tarisna buyhe jar ke nam.

maja santokj jove gur bachni parabh si-o lage puran Dhi-an. ॥1॥ raja-o.

Página 683

maja kalol buyheh ma-i-a ke kar kirpa mere din da-i-al.  
apna nam deh yap yiva puran jo-e das ki ghal. ॥1॥  
sarab manorath re sukj ras sad kjusi-a kirtan yap nam.  
yis ke karam likji-a Dhur karṭe Nanak yan ke puran kam.  
॥2॥20॥51॥  
Dhanasri mehla 5.  
yan ki kini parbarahm sar.  
nindak tikan na pavan mule ud ga-e bekar. ॥1॥ raja-o.  
yah yah dekj-a-u ṭah ṭah su-ami ko-e na pajuchanjar.  
yo yo kare avgi-a yan ki jo-e ga-i-a ṭaṭ chhar. ॥1॥  
karanjar rakjvala jo-a ya ka anṭ na paravar.  
Nanak das rakje parabh apune nindak kadhe mar.  
॥2॥21॥52॥

Dhanasri mehla 5 ghar 9 parj-tal

ik-o<sup>N</sup>kar satgur parsad.

jar charan saran gobind dukj bhanyna das apune ka-o nam devhu.  
darisat parabh Dharaju kirpa kar ṭaraju bhuya geh kup ṭe kadh levhu. raja-o.  
kam kroDh kar anDh ma-i-a ke banDh anik dokja ṭan chhad pure.  
parabh bina an na rakjanjara nam simravaju saran sure. ॥1॥

paṭiṭ uDharana yi-a yanṭ ṭarna bed ucjar naji anṭ pa-i-o.  
gunah sukj sagra barahm raṭnagara bhagaṭ vachhal  
Nanak ga-i-o. ॥2॥1॥53॥

Dhanasri mehla 5.

halaṭ sukj palat sukj niṭ sukj simrano nam gobind ka sada liye.  
miteh kamaṇe pap chirṇe saDhsangaṭ mil mu-a yiye.  
॥1॥ raja-o.

re yoban bisrant jar ma-i-a maja dukj eu maja<sup>N</sup>ṭ kaje.  
as pi-as raman jar kirtan eu padarath bhagvant laje. ॥1॥  
saran samrath akath agochara paṭiṭ uDharan nam ṭera.  
antaryami Nanak ke su-ami sarbaṭ puran ṭhakur mera.  
॥2॥2॥54॥

Dhanasri mehla 5 ghar 12

ik-o<sup>N</sup>kar satgur parsad.

bandna jar bandna gun gavhu gopal ra-e. raja-o.

vade bhag bhete gurḁeva.

kot paraDh mite jar seva. ॥1॥

**Dhanasri, Mejl Guru Aryan, Quinto Canal Divino.**

**Yo pido de mi Dios lo que necesito, pues si lo pido a los hombres, trabajo en vano, pero contemplando al Señor, soy emancipado.**

Estudié con los sabios silenciosos y leí todo y con cuidado, los *Smritis*, los *Puranas* y los *Vedas*; todos ellos proclaman que la Verdad es obtenida sólo sirviendo al Dios, Océano de Misericordia y que en este mundo y en el siguiente todo se embellece.

Todos los rituales y costumbres son inútiles si no se recuerda a Dios en la Meditación.

Oh, dice *Nanak*, el Señor te libera de tu miedo al nacimiento y a la muerte, y encontrando al Santo todas tus penas se acaban.

**Dhanasri, Mejl Guru Aryan, Quinto Canal Divino.**

**El Nombre del Señor calma la ansiedad de la mente y a través de la Palabra del *Shabd* del *Guru* uno vive inmensamente contento y en total entonación en Dios.**

Por favor rocía Tu Misericordia sobre mí y permite que ignore los engaños de *Maya*, oh mi Señor Bondadoso con el débil. Bendíceme también con Tu Nombre, para que pueda vivir para toda la Eternidad y totalmente Pleno. (1)

Contemplando el Nombre del Señor y cantando Sus Alabanzas, uno logra el Éxtasis, la Dicha y el cumplimiento de sus deseos. Dice *Nanak*, aquél que lo tiene así inscrito en su Destino por Dios, todas sus tareas son realizadas. (2-20-51)

**Dhanasri, Mejl Guru Aryan, Quinto Canal Divino.**

**El Señor cuida a Su Sirviente, y sus calumniadores no encuentran ninguna Paz y desperdician sus vidas en vano.**

**A donde sea que veo, veo sólo al Único Señor, y así nada me puede dañar, pues quien sea que trate, será destruido por mi Dios en un instante.**

El Señor Creador es mi Protector, Sus Límites nadie los podría sondear. Dice *Nanak*, el Señor Bondadoso salva a Sus Sirvientes y destruye a todos sus calumniadores.

**Un Dios Creador del Universo, por la Gracia del Verdadero Guru**

**Dhanasri, Mejl Guru Aryan, Quinto Canal Divino, Partaal.**

Oh Dios, oh Destructor del dolor, busco sólo Tu Refugio, bendíceme con Tu Nombre.

Oh Señor ten Compasión de mi y sálvame por Tu Gracia; oh Dios, sácame de ese pozo oscuro y profundo de *Maya* y llévame de la mano.

Estoy cegado por la lujuria y el enojo y estoy atado por la *Maya*, mi cuerpo y mis hábitos se han corrompido por tanta maldad. Sin Ti, no hay nadie más que me proteja, oh mi Bienamado Dios, bendíceme con Tu Nombre y llévame hasta Tu Refugio.

Oh Emancipador de los malvados y de todas Tus Criaturas; aún los que recitan los *Vedas* no han podido encontrar Tu Fin ni Tus Límites. Oh, Océano de Bondad y de Dicha, oh Tú, Mina de Joyas, oh Tú, Amante de Tus Devotos, yo canto siempre Tu Alabanza.

**Dhanasri, Mejl Guru Aryan, Quinto Canal Divino.**

**Aquél que recita siempre el *Naam*, el Nombre de Dios, vive en Paz aquí y aquí después, y es liberado de sus pasados errores uniéndose a la *Saad Sangat*, a la Sociedad de los Santos; el muerto es traído de regreso a la vida.**

Dicen los Sabios, que las posesiones y bellezas hacen que uno haga a un lado el Nombre del Señor, y que el amor a *Maya* lo conduce a uno a un dolor inmenso, pero es por una muy buena fortuna que uno es envuelto en el deseo de cantar las Alabanzas del Señor.

Oh Tú, Inalcanzable, Dios Inefable, Dador de Refugio, Tu Nombre es lo que purifica al malvado. Oh Tu, Maestro de *Nanak*, el Conocedor Íntimo de los corazones, Tú eres nuestro Único Señor Perfecto. (2-2-54)

**Un Dios Creador del Universo, por la Gracia del Verdadero Guru**

**Dhanasri, Mejl Guru Aryan, Quinto Canal Divino.**

**Me postro en Reverencia a mi Señor, me postro en Reverencia, cantemos las Alabanzas del Maestro de la Tierra, el Rey.**

Es por una buena fortuna que uno logra conocer al Sublime *Guru*. Millones de errores son eliminados si uno sirve al Señor.

ਚਰਨ ਕਮਲ ਜਾ ਕਾ ਮਨੁ ਰਾਖੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੇਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥ ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤੁ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥ ਧਨਾਸਰੀ ਮਹਲਾ ੫ ॥ ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥ ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥ ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥ ਦਾਸੀ ਹਰਿ ਕਾ ਨਾਮੁ ਧਿਆਇਆ ॥੧॥ ਬੰਧਨ ਕਾਟਨਹਾਰੁ ਸੁਆਮੀ ॥ ਜਨ ਨਾਨਕੁ ਸਿਮਰੈ ਅੰਤਰ-ਜਾਮੀ ॥੨॥੩॥੫੭॥ ਧਨਾਸਰੀ ਮਹਲਾ ੫ ॥ ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥ ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧੁ ਹਰਿ ਦੇਵਣਹਾਰਾ ॥੧॥ ਚਰਨ ਕਮਲ ਸਿਉ ਲਾਗਉ ਨੇਹੁ ॥ ਨਾਨਕ ਕੀ ਬੇਨੰਤੀ ਏਹ ॥੨॥੪॥੫੮॥

ੴ ਸਤਿਗੁਰ ਪ੍ਰਸਾਦਿ ॥

ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਰਖ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੈ ਛਾਈ ॥ ਤੈਸੇ ਹੀ ਹਰਿ ਬਸੈ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀ-ਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਕ੍ਰਮ ਕੀ ਕਾਈ ॥੨॥੧॥ ਧਨਾਸਰੀ ਮਹਲਾ ੯ ॥ ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ

 

ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅ-ਹਨਿਸਿ ਰਹੈ ਦਿਵਾਨਾ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥

Página 684

charan kamal ya ka man rape. sog agan tis yan na bi-ape. ॥2॥ sagar tari-a saDhu sange. nir**bha**-o nam yapaju jar range. ॥3॥ par Dhan dokj kichh pap na ferje. yam yandar na ave nerje. ॥4॥ tarisna agan parabh ap buyha-i. Nanak uDhre parabh sarna-i. ॥5॥1॥55॥ Dhanasri mehla 5. taripat bha-i sach bjoyan kja-i-a. man tan rasna nam Dhi-a-i-a. ॥1॥ yivna jar yivna. yivan jar yap saDhsang. ॥1॥ raja-o. anik parkari bastar odha-e. an-din kirtan jar gun ga-e. ॥2॥ hasti rath as asvari. jar ka marag ride nijari. ॥3॥ man tan antar charan Dhi-a-i-a. jar sukj niDhan Nanak das pa-i-a. ॥4॥2॥56॥ Dhanasri mehla 5. gur ke charan yi-a ka nistara. samund sagar yin kjin meh tara. ॥1॥ raja-o. ko-i jo-a karam rat ko-i tirath na-i-a. dasi<sup>N</sup> jar ka nam Dhi-a-i-a. ॥1॥ banDhan katanjar su-ami. yan Nanak simre antaryami. ॥2॥3॥57॥ Dhanasri mehla 5. kite parkar na tuta-o parit. das tere ki nirmal rit. ॥1॥ raja-o. yi-a paran man Dhan te pi-ara. ha-ume banDh jar devanjara. ॥1॥ charan kamal si-o laga-o neu. Nanak ki benanti e. ॥2॥4॥58॥ ik-o<sup>N</sup>kar satgur parsad. Dhanasri mehla 9. kaje re ban kjoyan ya-i. sarab nivasi sada alepa tohi sang sama-i. ॥1॥ raja-o. puhap maDh yi-o bas basat he mukar maji yese chha-i. tese hi jar base nirantar ghat hi kjoyaju bha-i. ॥1॥ bajar bjitar eko yanhu ih gur gi-an bata-i. yan Nanak bin apa chine mite na bharam ki ka-i. ॥2॥1॥ Dhanasri mehla 9. saDho ih yag bharam bhulana. ram nam ka simran chjodi-a ma-i-a jath bikana. ॥1॥ raja-o. mat pita bha-i sut banita ta ke ras laptana.

Página 685

yoban Dhan parabh-ta ke mad me ajinis raje divana. ॥1॥ din da-i-al sada dukj bhanyan ta si-o man na lagana. yan Nanak kotan me kinhu gurmukj jo-e pachhana. ॥2॥2॥

Y aquél que está imbuido en los Pies de Loto del Señor, no será afectado por el fuego de la tristeza. (2) Uno cruza el mar de las existencias materiales, cuando uno se asocia con los Santos. (3) Si uno contempla el Nombre del Intrépido Señor, envuelto en Su Amor, uno deja de envidiar las riquezas de otro, tampoco el error lo contamina más, y por tanto, la salvaje *Maya* no lo toca de nuevo. (4) El fuego de las ansiedades es sofocado por el Mismo Dios, y siendo llevado hasta el Refugio del Señor, uno es emancipado. (5-1-55)

**Dhanasri, Mejl Guru Aryan, Quinto Canal Divino.**

Estoy satisfecho, pues he participado en la feria de la Verdad y hablo del Nombre del Señor con mi cuerpo, mi mente y mis labios. (1) La Verdadera Vida significa vivir en Dios y contemplar el Nombre del Señor en la Sociedad de los Santos. (1-Pausa)

El cantar todo el tiempo las Alabanzas del Señor, te adorna más que si adornaras tu cuerpo con los más bellos ornamentos. Enfocar la mente en el Sendero del Señor es más Dicha que el goce que te da montar elefantes, carrozas y caballos. (3) No obstante, esto ocurre cuando en el cuerpo y en la mente uno alaba los Pies del Señor y obtiene a Dios, el Tesoro de Paz y Éxtasis. (4-2-56)

**Dhanasri, Mejl Guru Aryan, Quinto Canal Divino.**

Los Pies del *Guru* emancipan el Alma y a través de ellos uno es capaz de recorrer el mar de la existencia. (1-Pausa) A algunos les fascinan las *Asanas* y a otros bañarse en lugares santos, pero a mí, al Sirviente del Señor le gusta habitar solamente en el Nombre del Señor. (1) El Señor destruye las amarras de Sus Esclavos. Así *Nanak* contempla a su Dios, el Conocedor Íntimo de todos los corazones. (2-3-57)

**Dhanasri, Mejl Guru Aryan, Quinto Canal Divino.**

Oh Dios, no permitas que haga a un lado Tu Amor, por ningún motivo. Deja que éste sea el Sendero Inmaculado de Tu Esclavo. (1-Pausa) Eres más Querido para mí que mi propia respiración, mi Alma y mis riquezas, pues eres Tú, Quien apacigua mi ego. (1) Que siempre permanezca enamorado de Tus Pies de Loto, oh mi Dios, ésta es mi única oración, oh mi Señor. (2-4-58)

**Un Dios Creador del Universo, por la Gracia del Verdadero Guru**

**Dhanasri, Mejl Guru Teg Bajadur, Noveno Canal Divino.**

¿Para qué vas a buscar a tu Dios a los bosques, si Él, aunque Desapegado de todo, habita en nuestro interior? Sí, Él también vive dentro de ti. (1-Pausa) Así como la fragancia habita en la flor y la imagen en el espejo, así Dios habita también en ti, búscalo dentro de tu corazón. (1) Conoce al Único Señor por dentro y por fuera, ésta es la Sabiduría impartida por el *Guru*. Dice *Nanak*, sin conocerse a uno mismo, uno no es liberado de la lacra de la duda. (2-1)

**Dhanasri, Mejl Guru Teg Bajadur, Noveno Canal Divino.**

Oh Santos, éste mundo está perdido en la duda, pues ha abandonado la Contemplación del Nombre de Dios y se ha vendido a *Maya*. (1-Pausa) Se enreda en el amor a la madre, al padre, a los hermanos, a los hijos y a la pareja. **P. 685.** Oh Dios, su mente loca está trastornada por el orgullo de la juventud, las cosas bellas y las riquezas. (1) Tú eres Su Señor Bondadoso, el Disipador de la tristeza, pero el mortal no fija su mente en Ti. Oh, dice el Sirviente *Nanak*, entre millones, escasos son los *Gurmukjs* que toman Conciencia de Dios. (2-2)



ਧਨਾਸਰੀ ਮਹਲਾ ੯ ॥ ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥ ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾ-ਨੋ ॥ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥ ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ ਕਹੁ ਨਾਨਕ ਇਹ ਬਿਧਿ ਕੋ ਜੋ ਨਹੁ ਮੁਕਤਿ ਤਾਹਿ ਤੁਮ ਮਾਨੋ ॥੨॥੩॥ ਧਨਾਸਰੀ ਮਹਲਾ ੯ ॥ ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥ ਗੁਰਮਤਿ ਸੁਨਿ ਕਛੁ ਗਿਆਨੁ ਨ ਉ-ਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੧ੳਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁ-ਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁਤਾ ਛਪਤੀ ਨਾਇ ॥ ਕੀਚਤਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥

ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂ-ਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

Dhanasri mehla 9.
tīh yogi ka-o yugaṭ na yan-o.
lobh moh ma-i-a mamṭa fun yih ghat maji pachhana-o.
॥1॥ raja-o.
par ninda uṣṭaṭ nah ya ke kanchan loh samano.
harakj sog te raje aṭīṭa yogi ṭaji bakjano.
॥1॥
chanchal man dah dis ka-o Dhavaṭ achal yaji thehrano.
kajo Nanak ih biDh ko yo nar mukat ṭaji tum mano.
॥2॥3॥
Dhanasri mehla 9.
ab me ka-un upa-o kara-o.
yih biDh man ko sansa chuke bha-o niDh par para-o.
॥1॥ raja-o.
yanam pa-e kachh bhalo na kino ṭa te aDhik dara-o.
man bach karam jar gun naji ga-e yeh yi-a soch Dhara-o.
॥1॥
gurmat sun kachh gi-an na upyi-o pas yi-o udar bhara-o.
kajo Nanak parabh birad pachhana-o ṭab ja-o paṭiṭ ṭara-o.
॥2॥4॥9॥9॥13॥58॥4॥93॥
Dhanasri mehla 1
ghar 2 asatpadi-a
ik-o<sup>N</sup>kar satgur parsad.
gur sagar raṭni bharpure.
amrit sant chugeh naji dure.
jar ras chog chugeh parabh bhave.
sarvar meh jans paranpat pave.
॥1॥
ki-a bag bapurja chhapri na-e.
kicharh dube mel na ya-e.
॥1॥ raja-o.
rakj rakj charan Dhare vichari.
dubiDha chjod bha-e nirankari.
mukat padarath jar ras chakje.
avan yan raje gur rakje.
॥2॥
sarvar jansa chjod na ya-e.
parem bhagat kar sahy sama-e.
sarvar meh jans jans meh sagar.
akath katha gur bachni adar.
॥3॥
sunn mandal ik yogi bese.
nar na purakj kahhu ko-u kese.
taribhavan yot raje liv la-i.
sur nar nath sache sarna-i.
॥4॥
anand mul anath aDhari.
gurmukj bhagat sahy bichari.
bhagat vachhal bhe katanjare.
ha-ume mar mile pag Dhare.
॥5॥
anik yatan kar kal santa-e.
maran likja-e mandal meh a-e.

Página 686

yanam padarath dubiDha kjove.
ap na chinas bharam bharam rove.
॥6॥
kahta-o parj-ṭa-o sunta-o ek.
Dhire Dharam DharniDhar tek.
yat sat sanyam ride sama-e.
cha-uthe pad ka-o ye man pati-a-e.
॥7॥
sache nirmal mel na lage.
gur ke sabad bharam bha-o bhage.
surat murat ad anup.
Nanak yache sach sarup.
॥8॥1॥

**Dhanasri, Mejl Guru Teg Bajadur, Noveno Canal Divino.**

Ese *Yogui* no conoce el Sendero del Señor, su corazón está infestado de avaricia, apego y orgullo. (1-Pausa)
Pero aquél a quien no le preocupan ni las alabanzas que los otros le hacen, ni las críticas que le lanzan y ve al hierro y al oro de la misma forma, se eleva más allá del dolor y del placer; sólo él es el verdadero *Yogui*. (1)
Él logra controlar su mente mercurial, la cual vaga por todas direcciones.
Dice *Nanak*, aquél que conoce ésta forma es emancipado en Verdad. (2-3)

**Dhanasri, Mejl Guru Teg Bajadur, Noveno Canal Divino.**

Oh Dios, ¿qué puedo hacer para eliminar la duda de mi mente y para ser llevado a través del terrible mar de las existencias? (1-Pausa)
En ésta vida no le he hecho bien a nadie, y lo que me provoca miedo es saber que no Te alabé a través de la Palabra, ni a través de mis obras, ni tampoco a través del pensamiento y ésta preocupación corroe mi mente. (1)
No he escuchado la Palabra del *Shabd* del *Guru*, ni la Sabiduría fue construida en mi, y lleno mi estómago como un animal. Dice *Nanak*, oh Dios, pon Tu Naturaleza Esencial en la jugada, para que yo, el más malvado, sea salvado. (2-4-9-9-13-58-4-93)

**Un Dios Creador del Universo, por la Gracia del Verdadero Guru.**

**Dhanasri, Mejl Guru Nanak, Primer Canal Divino, Ashtapadis.**

El *Guru* es el Mar lleno de Perlas, los Santos, como cisnes, recogen las Perlas y permanecen apegados a Él. Al tener una actitud de total Reverencia, el Señor disfruta de ellos.
Y dentro de ese mar los cisnes reciben eso que aman. (1)
La grulla se baña en el charco en balde, pues ella se hunde en el lodo y sus manchas no se quitan. (1-Pausa)
El Sabio da un paso después de mucho meditar y deshaciéndose de la dualidad se abandona sólo al Señor Sin Forma. Él saborea de la Esencia del Señor y es emancipado, así sus idas y venidas cesan, pues el *Guru* lo protege siempre. (2)
Los Santos cisnes no abandonan el Lago de Néctar y mediante la Adoración Amorosa, se inmergen en el Equilibrio. En el *Guru* están los Devotos y dentro de los Devotos está el *Guru*, pues los Devotos recitan el Evangelio Inefable del Señor y alaban para siempre la Palabra del *Shabd* del *Guru*. (3)
En el Estado Impecable de Equilibrio habita el Verdadero *Yogui*, nuestro Dios, Quien no puede ser identificado ni como mujer ni como hombre. En los tres mundos, todos buscan estar entonados en Él, sí, todos los sabios y los *Yoguis* sublimes sólo buscan Su Refugio. (4)
Él es la Fuente de Éxtasis, el Soporte de Aquél que no lo tiene.
Los Seres Conscientes en Dios habitan en Él, a través de la Devoción en el Estado de Equilibrio. Él es el Amante de Sus Devotos, el Desvanecedor del miedo, y el hombre se encuentra con Él al calmar su ego, sólo así puede caminar en Su Sendero. (5)

Por más que traten y lo intenten miles de veces, la muerte no deja de torturarnos a todos y a cada uno, pues destinados a morir, llegamos al mundo. **P. 686.**

Existiendo desde la dualidad, uno pierde el Mérito en ésta vida, y sin conocer su ser, llora retorciéndose de dolor, atrapado en la polaridad de la duda. (6)

Uno habla, lee y escucha del Único Señor, y el Dios, el Soporte de la Tierra, lo bendice con Rectitud y Contentamiento. En su interior se habrá edificado la Castidad, la Austeridad y el Autocontrol, sólo si su mente está complacida con el Cuarto Estado de Éxtasis. (7)

Ellos, los purificados por el Uno Verdadero, permanecen sin mancha y a través de la Palabra del *Shabd* del *Guru*, sus miedos y dudas desaparecen. La Forma de ese Ser Primordial es Inefable.

*Nanak* busca, así, a Dios, Quien es la Encarnación de la Verdad.

(8-1)

ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ ਸਬਦਿ ਮਿਲਾਵੈ ॥ ਹਰਿ ਕੇ ਲੋਗ ਅਵਰ ਨਹੀ ਕਾਰਾ ॥ ਸਾਚਉ ਠਾਕੁਰੁ ਸਾਚੁ ਪਿਆਰਾ ॥੨॥ ਤਨ ਮਹਿ ਮਨੁਆ ਮਨ ਮਹਿ ਸਾਚਾ ॥ ਸੋ ਸਾਚਾ ਮਿਲਿ ਸਾਚੇ ਰਾਚਾ ॥ ਸੇਵਕੁ ਪ੍ਰਭ ਕੈ ਲਾਗੈ ਪਾਇ ॥ ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥ ਆਪਿ ਦਿਖਾਵੈ ਆਪੇ ਦੇਖੈ ॥ ਹਠਿ ਨ ਪਤੀਜੈ ਨਾ ਬਹੁ ਭੇਖੈ ॥ ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥ ਪੜਿ ਪੜਿ ਭੂਲਹਿ ਚੋਟਾ ਖਾਹਿ ॥ ਬਹੁਤੁ ਸਿਆਣਪ ਆਵਹਿ ਜਾਹਿ ॥ ਨਾਮੁ ਜਪੈ ਭਉ ਭੋਜਨੁ ਖਾਇ ॥ ਗੁਰਮੁਖਿ ਸੇਵਕ ਰਹੇ ਸਮਾਇ ॥੫॥ ਪੁਜਿ ਸਿਲਾ ਤੀਰਥ ਬਨ ਵਾਸਾ ॥ ਭਰਮਤ ਡੋਲਤ ਭਣੈ ਉਦਾਸਾ ॥ ਮਨਿ ਮੈਲੈ ਸੂਚਾ ਕਿਉ ਹੋਇ ॥ ਸਾਚਿ ਮਿਲੈ ਪਾਵੈ ਪਤਿ ਸੋਇ ॥੬॥ ਆਚਾਰਾ ਵੀਚਾਰੁ ਸਰੀਰਿ ॥ ਆਦਿ ਜੁਗਾਦਿ ਸਹਜਿ ਮਨੁ ਧੀਰਿ ॥ ਪਲ ਪੰਕਜ ਮਹਿ ਕੋਟਿ ਉਧਾਰੇ ॥ ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥ ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥ ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥ ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥ ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥

ਧਨਾਸਰੀ ਮਃ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਓ

ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੇ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੁਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੈਚਾ ॥ ਕੋਈ ਐਸੇ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤੁ ਨਾਮੁ ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥ ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥

Dhanasri mehla 1. sahy mile mili-a parvan. na tis maran na avan yan. thakur meh das das meh so-e. yah dekja tah avar na ko-e. ||1|| gurmukj bhagat sahy ghar pa-i-e. bin gur bhete mar a-i-e ya-i-e. ||1|| raja-o. so gur kara-o ye sach darij-ave. akath kathave sabad milave. jar ke log avar naji kara. sach-a-o thakur sach pi-ara. ||2|| tan meh manu-a man meh sach-a. so sach-a mil sache racha. sevak parabh ke lage pa-e. satgur pura mile mila-e. ||3|| ap dikjave ape dekje. hath na patiye na bajo bhekje. gharh bhade yin amrit pa-i-a. parem bhagat parabh man pati-a-i-a. ||4|| parh parh bhuleh chota kjaji. bajuṯ si-anap avaji yaji. nam yape bha-o bjoyan kja-e. gurmukj sevak raje sama-e. ||5|| puy sila tirath ban vasa. bharmat dolat bha-e udasa. man mele sucha ki-o jo-e. sach mile pave paṯ so-e. ||6|| achara vicjar sarir. ad yugad sahy man Dhir. pal panke meh kot uDhare. kar kirpa gur mel pi-are. ||7|| kis age parabh tuDh salaji. tuDh bin duya me ko naji. yi-o tuDh bhave ti-o rakj rea-e. Nanak sahy bha-e gun ga-e. ||8||2||
Dhanasri mehla 5 ghar 6 asatpadi ik-o<sup>N</sup>kar satgur parsad. yo yo yuni a-i-o tih tih uryha-i-o manas yanam sanyog pa-i-a. taki he ot saDh rakjo de kar jath kar kirpa melhu jar ra-i-a. ||1|| anik yanam bharam thit naji pa-i. kara-o seva gur laga-o charan govind yi ka marag de yi bata-i. ||1|| raja-o. anik upav kara-o ma-i-a ka-o bachit Dhara-o meri meri karat sad hi vihave.

Página 687

ko-i eso re bhete sant meri laje sagal chint thakur si-o mera rang lave. ||2|| parje re sagal bed nah chuke man bhed ik kjin na Dhireh mere ghar ke pancha. ko-i eso re bhagat yo ma-i-a te rajat ik amrit nam mere ride sincha. ||3|| yete re tirath na-e aja<sup>N</sup>-buDh mel la-e ghar ko thakur ik til na mane. kad pava-o saDhsang jar jar sada anand gi-an anyan mera man isnane. ||4||

**Dhanasri, Mejl Guru Nanak, Primer Canal Divino.**